

REGD. OFFICE: BHANDARI HOUSE, VILLAGE MEHARBAN, RAHON ROAD, LUDHIANA-141007 (PUNJAB) (INDIA)

PHONES: +91-88720-16410, FAX: +91-161-2690394, E-mail: bhandari@bhandariexport.com Web: www.bhandariexport.com; Corporate Identification No.: L17115PB1993PLC013930

27.05.2023

To

Corporate Relationship Department	Listing Department
BSE Limited	National Stock Exchange of India Limited
Floor 25, Feroze Jeejeebhoy Towers	Exchange Plaza, Bandra Kurla Complex
Dalal Street	Bandra East
Mumbai-400001	Mumbai-400051
Phone:022-22721233-34	Board: 022-26598100(Extn:22348)
	Direct: 022-26598346
Scrip Code: 512608	Symbol: BHANDARI

Dear Sir/Madam,

SUB: - Publication of Audited Financial Results for the Quarter and Financial Year ended on 31.03.2023.

Please find enclosed herewith the copies of the Newspapers "The Financial Express" dated 27.05.2023 and "Nawan Zamana" dated 27.05.2023 in which Audited Financial Results of the Company for the quarter and Financial Year ended on 31st March, 2023 have been published by the Company, pursuant to Regulation 47 of the SEBI (Listing Obligations and Disclosure Requirements) Regulations, 2015. The said results were reviewed by the Audit Committee in its Meeting held on 26.05.2023 and were approved and taken on record by the Board of Directors of the Company in its Meeting held on 26.05.2023.

Kindly take note for the same,

Thanking You, Yours Faithfully,

For Bhandari Hosiery Exports Limited

DALJEET SINGH
Digitally signed by DALJEET
SINGH
Date: 2023.05.27 13:43:16 +05'30'

Daljeet Singh Company Secretary

Bank of India, Zonal office:1" Floor, Awasthi Complex, Near DM Chouraha,

POSSESSION NOTICE

Whereas. The undersigned being the Authorised Officer of the Bank of India under the Securitization and Reconstruction of Financial Assets and Enforcement of Security Interest, Act 2002 and in exercise of powers conferred under section 13 (2) read with Rule 3 of the Security Interest (Enforcement) Rules 2002, had issued a Demand Notice, calling borrower to repay the amount within 60 days from the date of receipt of same. The borrower having failed to repay the amount, notice is hereby given to the borrower and the public in general that the undersigned has taken possession of the property/ies described herein below in exercise of powers conferred on him under sub-section 13 (4) of the Act read with rule 8 of the Security Interest Enforcement Rules, 2002 on the dates mentioned hereunder. The borrower in particular and the public in general is hereby cautioned not to deal with the property/ies and any dealings with the property/ies will be subject to the charge of the Bank of India for mentioned amount and interest thereon. The borrower's attention is invited to provisions of sub-

S. No.	Name & Address of the Borrowers & Guarantors	Description of Immovable property mortgaged / Owner of the property	Amount o/s as mentioned in the Notice u/s 13(2) Date of Demand & Possession Notice	
	Branch: Palia (Kalan)			
1	Borrower: Shri Ajaj Khan S/o Fazzal Khan (M/s Ajaj Shuttering House)	All that part and parcel of the property consisting of land part of Gata No. 424, Palia Kalan, Tehsil-Palia Kalan, Distt. Lakhimpur	₹ 10,69,355.89 + Interest & Other Charges	
0)		Kheri, Pin-262902 (U.P.), Area: 116.17 Sq.Mtr., Owner: Shri Ajaj Khan S/o Fazzal	CHE TI INVESTMENT	
		Khan, Boundaries: East: Plot Self (Mukir), West: Road, North: Plot of Ibadat Khan, South: Plot of Javed Akhtar.	Possession Notice dt. 24.05.2023	
2	Borrower: Sri Seva Ram Gupta S/o Sri Mishri Lal Gupta (M/s Samrat Battery	All that part and parcel of the property at Moh. Kisan-2, Ward-Kishan, City-Pallia Kalan, Tehsil-Pallia Kalan, Distt. Lakhimpur Kheri,	₹ 10,06,864.34 + Interest & Other Charges	
	Service)	Pin-262902 (U.P.), Area: 74.349 Sq.Mtr., Owner: Sri Seva Ram Gupta S/o Sri Mishri	Demand Notice dt. 17.03.2023	
89		Lal Gupta, Boundaries: East: Plot of Self (Mukir), West: Road, North: Property of Heera Lal, South: Plot of Self (Mukir).	Possession Notice dt. 24.05.2023	
	Branch: Lakhimpur Kheri			
3	Borrower: M/s Hari Shankar Traders, Prop. Hari Shankar S/o Shri Ram, Mohalla	Plot 4, 1/2 Share of West Side Mohalla Ganesh Nagar, Vill. Lakhimpur, Pargana and Distt. Kheri, Area : 1400 Sq.Feet., Owner :	₹ 26,23,074.39 + Interest & Other Charges	
	Ganesh Nagar, Devkali Road, West Side, Lakhimpur Kheri.	Shri Ram S/o Madai Lal, Boundaries: East: House of Sobaran Lal (Plot No. 3), West:	Demand Notice dt. 15.02.2023	
-81	Guarantor: Shri Ram S/o Madai Lal	House of Prem Shukla (Plot No. 5), North: Deokali Road, South: Talab Line.	Possession Notice dt. 24.05.2023	

AXIS BANK LTD. POSSESSION NOTICE

Retaill Asset Centre: 1st Floor, G-4/5, B. Sector-4, Gomti Nagar Extension Lucknow, UP 226010. Registered Office: "Trishul"- 3rd Floor, Opp. Samartheshwar Temple, Near Law Garden, Ellisbridge, Ahmedabad-380006

Whereas the undersigned being the Authorized Officer of AXIS BANK LTD, under the Securitization and Reconstruction of Financial Assets & Enforcement of Security Interest Act, 2002 and in exercise or power conferred under Section 13 (12) read with Rule-9 of the Security Interest (Enforcement) Rules, 2002 issued Demand notice under section 13(2) of the said Act. The borrower/s mentioned herein below having failed to repay the amount, notice is hereby given to the borrower's mentioned here in above in particular and to the public in general that the undersigned has taken Possession of the property described herein below in exercise of powers confer on him under section 13(4) of the said Act read with the rule8 of the Said Rules. The borrower's mentioned here in above in particular and the public in general are hereby cautioned not to be deal with the said property and any dealings with the said property will be subject to the mortgage of AXIS BANK LTD. for an amount together with further interest incidental expenses, costs, charges, etc. on the amount mentioned against each amount nerein below. The Borrower(s)/Co-Borrower (s)/Mortgagor(s)/Guarantor(s) attention is invited to provisions of sub-section(8) of section 13 of the Act, in respect of time available to redeem the secured assets.

Name	of 1	the	Borrowers/
Gua	ran	tors	Address

Date- 27.05.2023

Description of the charged/ Mortgaged Property

Amt. Due as per Demand notice **Date Demand notice** Possession Date

financialexpress.com

Kamal Babu Agarhari @ Santosh Kumar Land/Property Covered Area 203 sq.mt, Rs. 67.81.778.00 S/o Sh. Ayodhya Prasad, Geeta Gupta situated at 742 C, Civil Lines Near W/o Sh. Kamal Babu Agarhari, Both R/o: Vidyarthi Chauraha, Part of Arazi Number 742 C, Civil Lines Near Vidyarthi Which is in the Name of Kamal Babu, Chauraha Fatehpur-212601, Suneel Bounded as: East- Road, West- Plot Kumar S/o Sh. Ayodhya Prasad, R/o: GT Bihari Lal Srivastava and House of Ram Road, Shahjaadpur Khaga, Near Raj, North-Plot of KD Singh, South- Plot Sukhdev Inter College, Fatehpur 212655 of Abhyman Singh

Rs. 20,324.42 as on 19.11.2022 + interest & other expenses 23.11.2022 25.05.2023

Authorized Officer, Axis Bank Ltd.

BHANDARI HOSIERY EXPORTS LIMITED Regd. Office: Bhandari House, Village Meharban, Rahon Road, Ludhiana-141007

(Punjab) (India) Ph. 88720-16410, FAX 0161-2690394 CIN: L17115PB1993PLC013930

E-mail: bhandari@bhandariexport.com; web: www.bhandariexport.com STANDALONE AUDITED FINANCIAL RESULTS FOR QUARTER/YEAR ENDED ON 31.03.2023 (Rs. In Lakhs)

Sr. No.	Particulars	Quarter Ended 31.03.2023	Quarter Ended 31.12.2022	Quarter Ended 31.03.2022	Year Ended 31.03.2023	Year Ended 31.03.2022
1	Total income from operations	11047.65	5590.48	9396.79	28331.13	28343.62
2	Net Profit / (Loss) for the period (before Tax, Exceptional and/or Extraordinary items)	237.35	210.21	209.47	789.02	685.01
3	Net Profit / (Loss) for the period before tax (after Extraordinary items)	237.35	210.21	209.47	789.02	685.01
4	Net Profit / (Loss) for the period after tax (after Extraordinary items)	156.98	177.21	195.47	650.64	627.01
5	Equity Share Capital	1465.27	1465.27	1465.27	1465.27	1465.27
6	Total comprehensive for the period (comprising profit/(loss) after other comprehensive income	(8.95)	•		(8.95)	
7 8	Reserves (excluding Revaluation Reserve) as shown in the Audited Balance Sheet of the previous year ended 31.03.2022 Earnings Per Share (of Rs. 1/- each)				7247.02	6690.15
	Basis :	0.40	0.42	0.13	0.44	0.42

Note: (i) The above is an extract of the detailed format of Quarterly/Annual Financial Results filed with the Stock Exchanges under Regulation 33 of the SEBI (Listing and Other Disclosure Reguirements) Regulations, 2015. The full format of the Quarterly/Annual Financial Results are available on the BSE/NSE Website i.e. www.bseindia.com and www.nseindia.com and at Company's Website i.e. www.bhandariexport.com. (ii) The figures of previous have been reclassified and regrouped wherever necessary. (iii) The above stated audited financial results for quarter and year ended 31.03.2023 were reviewed and recommended by Audit Committee in its meeting held on 26.05.2023 the same have been approved and taken on record by Board of Directors in their meeting held on 26.05.2023.

0.10

For Bhandari Hosiery Exports Limited

0.43

NITIN BHANDARI Dated: 26.05.2023 Place : Ludhiana

Chairman & Managing Director (DIN: 01385065)



Diluted:

HINDUJA HOUSING FINANCE LIMITED

0.12

2nd Floor, D-59/103, D-4, Asha Kunj, Mahmoorganj Road, Sigra, Varanasi-221010

NOTICE UNDER SECTION 13(2) OF THE SECURITIZATION AND RECONSTRUCTION OF FINANCIAL ASSETS AND ENFORCEMENT OF SECURITY INTEREST ACT, 2002 (SARFAESI ACT) In respect of loans availed by below mentioned borrowers / guarantors through HINDUJA HOUSING FINANCE LIMITED, which have become NPA with below mentioned balance outstanding on dates mentioned below. We have already issued detailed Demand Notice dated as mentioned below Under Sec. 13(2) of Securitization and Reconstruction of Financial Assets and Enforcement of Security Interest Act 2002 by Registered Post / Speed Post / Courier with acknowledge due to you which has been returned undelivered / acknowledgment not received. We have indicated our intention of taking possession of securities owned on one of you as per Sec. 13(4) of the Act in case of your facilure to pay the amount mentioned below within 60 days. In the event of your

S. No.	Name of Borrowers/ Co-Borrowers/ Guarantors & Date of NPA	Demand Notice Date Amount Outstanding	Details of Secured Assets		
1	Vinay Kumar & Bandana Devi, both at: H. No.33, Vill-Akodava, Post- Rampur Kalan, Dist-Chandauli,	Demand Notice Dated 13-04-2023	Mouro-Kakoriya, Pargana Keramangraur, Teh. Chakia, Distt.		
	Chakiya, Near Primary School, Semi Urban - Varanasi (U.P) India-232103	Amount Outstanding	Chandauli, area measuring 581. Isq.ft., Khall no. 40 Arazi no. 24 Sul		
	A/c No. UP/KNP/VRSIA000000757 Loan Accounts have been classified as a NPA on 31-03-2023	₹ 4,23,326/- as on 13-04-2023 + interest + Legal Charges	Registry + District Chandauli, Bounded as: East - Land of Bittan Devi, West - Land of Prabhu, North - Land of Gopi Others, South - Kacha Road 12ft		
2	Phool Ansari & Riyajuddin Ansari, both at: C6/98 Bag Bariyar Singh Piyari Kala, Chetganj Near	Demand Notice Dated 13-04-2023	Mauza-Alaipura, Ward - Jaitpura, Teh- Dist-Varanasi, Area Measuring 946.90		
	Chetganj Thana, Semi Urban Varanasi UP., India- 221001	Amount Outstanding	Sq.ft., Khata Number - house Numbe J 17/42, sub Registry, Dist-varanas		
	A/c No. UP/KNP/VRSI/A000000523 Loan Accounts have been classified as a NPA on 31-03-2023	₹ 13,20,981/- as on 13-04-2023 + interest + Legal Charges	Bounded as: East - House of Farukh Others, West - Lane T/A House of M		

as on 13-04-2023 South - Part of S.M. Plot No 603, East Loan Accounts have been classified + interest + Legal Charges House of Munni Devi & House of Pyari as a NPA on 31-03-2023 Devi, West - Kaccha Rasta 12 Feet Wide The above mentioned Borrowers / Guarantors are advised (1) To collect the original notice from the undersigned for more and complete

avoid further action under the SARFAESI Act. Dated: 26-05-2023, Place: Varanasi

(U.P). India 221001

Authorised Officer, HINDUJA HOUSING FINANCE LIMITED

Igbal, South - House of Hazimasiullah

Portion of S-M Plot Num-302,

measuring 1558.75 Sq Ft or 144.86 Sq

Mtrs situated at Saraiya Dwitiya

Pargana Ketehar, Tah & Dist-Varanasi,

Bounded as: North - Land of Shanti Devi,





Demand Notice Dated

13-04-2023

Amount Outstanding

₹ 13,41,778/-

details and (2) To pay the balance outstanding amount interest and costs etc. within 60 days from the date of notice referred to above to



REGIONAL OFFICE KARNAL **1ST FLOOR ASA RAM MARKET MODEL TOWN, KARNAL**

E- AUCTION SALE NOTICE

Date: 24.05.2023

Notice is hereby given to the public in general and to the Borrower/s and Guarantor/s in particular by the Authorized Officer, that the under mentioned properties mortgaged to Union Bank of India, taken possession under the provision of Section 13(4) of Securitization and Reconstruction of Financial Assets and Enforcement of Security Interest Act, 2002, will be sold by E- Auction as mentioned below for recovery of under mentioned dues and further interest, charges and costs etc, as detailed below.

The property is being sold on "AS IS, WHERE IS, WHATEVER THERE IS AND WITHOUT RECOURSE BASIS" as such sale is without any kind of

The under mentioned properties will be sold by "Online E- Auction through the website www.mstcecommerce.com on 27.06.2023 for recovery of bank's dues as mentioned below together with interest and other expenses: Reserve price & A/c No. / IFSC /

Sr. No.	Name of the Borrower	Description of the property	Reserve price & Earnest money deposit (EMD)	Debt due	A/c No. / IFSC / Branch for EMD deposit	Bid Increment Amount	Type Of Possession
580	Poona Ram House No. 126/458, Ward No. 16 Moti Nagar, Behind Raj Palace Karnal -132001 (borrower) & Smt	All The Piece And Parcel Of House No. 126/458, Ward No. 16 Measuring 295 Sq Yards Out Of Khasra No. 12312/8947(3018) Situated At Moti Nagar, Behind Raj Palace Karnal Vide Transfer Deed No. 1568/1 Dt 09.06.2016 Owed By Smt Nirmala Devi W/O Poona Ram Bo	Reserve price – Rs 76.08 lacs EMD – Rs 7.61 lacs unded As	interest, cost & expenses	A/c- 496101980050000 Branch - Union Bank of India, Sector 6 Karnal Branch , IFSC code UBIN0549614	Rs. 20,000j-	SYMBOLIC
	Nirmala Devi W/o Poona Ram House No.	East: House no 254 of Mahnder West: House of	Shri Rahul, Nor	th:Road, South	: Property of Raj P	alace.	
SV 38		oti Nagar, Behind Raj Palace Karnal -132001. (co		V	y s	-	
000	through its Prop. Sh. Mahinder Singh S/o Sh. Bishan Singh, Add: House No-568, Pritam Nagar, Ward No. 16,	All part and parcel of built up commercial cum residential property measuring ½ share of land area 5 biswa i.e. 5/97 part of un-divided land area 4 Bigha-17 Biswa =125Sq. Yards, Comprising out of Khewat no. 1452/3427, Khasra no. 9014, Khata No. 286/613, Khasra	Reserve price – Rs 53.72 lacs EMD – Rs 5.38 lacs No. 9020 abad	Rs 9,89,605.97 as on 30.04.2023 with further interest, cost & expenses	496101980050000 Branch - Union Bank of India, Sector 6 Karnal Branch , IFSC code UBIN0549614	Rs. 20,000j-	SYMBOLIC
	(Borrower) Sh. Mahinder Singh S/o Sh.	Pritam Nagar, Near Moti Nagar Karnal, Inside M. & H/o Sh. Surender, East: Main Road, West: Hou	C. Limits, Karnuse of Sh. Vicky	al which is bound			

Bishan Singh, Add: House No-568, Pritam Nagar, Ward No. 16, Karnal, Haryana. (Borrower) Sh. Sandeep Singh S/o Mahinder Singh Add: House No-568, Pritam Nagar, Ward No. 16, Karnal, Harvana. (Co-Borrower) Sh. Aadesh Panchal S/o Harish Chander Add: House No. 121, Kalra Colony, Gali No. 31, Ranwar Road, Karnal, Haryana. (Guarantor) Mr. Manoj Kumar S/O All the piece and parcel of Residential Building Rs 2,94,467.96 as Reserve price -Raghubir Singh Gali no. adm 70.00 Sq. Yards on Land 1, 2/5/72 part of 496101980050000 on 30.04.2023 Rs 15.50 lacs 19, Karan Vihar, Near undivided land area 3 Bigha 12 Biswa, with further Branch - Union Bank SYMBOLIC EMD -Rs. 20,000/-Little Angle School, Comprised out of Khasra No. 7477/2, Khewat of India, Sector 6 interest, cost &

Karnal, Haryana Pin No. 3611 situated at abadi Karan Vihar, Gali

132001. (Borrower) Mr. Krishan Kumar S/O Sat No. 19, Near Sekhupura Road, Inside M C limits Karnal owned code UBIN0549614

No. 19, Near Sekhupura Road, Inside M C limits Karnal owned code UBIN0549614

by Sh Manoj Kumar S/o Raghubir Singh Bounded As:- East: Road, West: House of Sh Nitta, North: House of Surender Raje e v Puram,

Kumar, South: House of Savitri.

Rs 1.55 lacs

expenses

Karnal Branch, IFSC

Phoosgarh Road, Karnal, Haryana Pin 132001. (Guarantor) 4. Mr. Nishan Singh S/O All the piece and parcel of Residential Building Rs 8,50,101.11 as Reserve price -Sh Roor Singh House adm 50.00 Sq. Yards with Property Id No. 496101980050000 on 30.04.2023 Rs 6.83 lacs Property Id No. 103C597U58 Khewat No. 2613 Kita 4 Rakba Branch - Union Bank Rs. 20,000/-SYMBOLIC 103C597U58, Ward No. 10 Bigha 4 Biswaka 1/204 Part 1 Biswa of India, Sector 6 interest, cost & 16, Mahavir Colony Dist situated at ward no. 16 Mahavir Colony Under Rs 0.68 lacs Karnal Branch, IFSC expenses Karnal, Haryana Pin Nagar Nigum Karnal, Dist Karnal, Haryana owned by Mrs. code UBIN0549614 132001. (Borrower)
Mrs. Navneet Kaur W/O
Mrs. Navneet Kaur W/O
Mr. Nishan Singh,
Dist Karnal, Haryana owned by Mrs.

Navneet Kaur W/O
Navneet Kaur W/O
Deepak, South: Rasta

House Property Id No. 103C597U58, Ward No. 16, Mahavir Colony Dist Karnal, Haryana Pin 132001, (Co - Borrower & Mortgagor) 5. Sh. Pawan Kumar S/o All part and parcel of built up house on land Reserve price -Rs 12,07,892.75 Sh. Daya Chand Add: measuring 1/702 part of undivided land area 35 496101980050000 as on 30.04.2023 Rs 10.89 lacs Gali No- 25, Karan Bighe-2 Biswa (13 No. Kitas)= 1 Biswa OR 50 Branch - Union Bank with further SYMBOLIC EMD -Rs. 20,000/-Vihar, Karnal District , Sq. Yards. Comprising out of Khewat no. 3677, interest, cost & of India, Sector 6 Karnal, Haryana-Khatoni no. 5584-5585, situated at abadi Rs 1.10 lacs expenses Karnal Branch , IFSC 132001. (Borrower) Sh. Karan Vihar Colony, Near Saini ka Dera Wali Gali No. 25, code UBIN0549614 Babli Devi W/o Sh. Karan Vinar Colony, Near Saini ka Dera Wali Gali No. 25, Colon University Saini Karan Vinar Colony, Near Saini ka Dera Wali Gali No. 25, Karan Vinar Colony, Near Saini ka Dera Wali Gali No. 25, Karan Vinar Colony, Near Saini ka Dera Wali Gali No. 25, Karan Vinar Colony, Near Saini ka Dera Wali Gali No. 25, Karan Vinar Colony, Near Saini ka Dera Wali Gali No. 25, Colon University Saini ka Dera Wali Gali No.

Karnal District , Karnal, West: House of Sh. Mukesh Kumar. Haryana-132001. (Borrower & Mortgagor) Sh. Sahil S/o Sh. Suresh Kumar, Add: House No. 275, Gali No- 5, Karan Vihar, Karnal District Karnal, Haryana-132001. (Guarantor)

6. M/s Krishan Pal & Sons All the piece and parcel of Commercial Shop Reserve price -Rs 36,81,347.74 through its proprietor No. 80, Measuring 188.89 Sq. Yards, Situated 386201980050000 as on 30.04.2023 Mr. Krishan PAI, Add: at New Grain Market, Thanesar, Kurukshetra in of Union Bank of EMD -SYMBOLIC Rs. 20,000r-Shop No. 80, New Grain the name of Sh. Krishan Pal S/O Lal Singh and India, Kurukshetra interest, cost & Market, Kurukshetra. Shri Dharmender S/O Sh Lakhpat Singh Vide Rs 7.28 lacs Main Branch, IFSC (Borrower) Mr. Krshan sale deed No. 8186/1, Dated 24.02.2009 Bounded as :- East code UBIN0538621 (Proprietor) Add: Village Mandi Fud Then road, West – Mandi Fud Then road, North – Shop No. 79, South – Sop No. 81. Pal S/O Sh Lal Singh, Beer Amin, Tehshil Thanesar, Kurukshetra Haryana.Mr. Sharmender S/O Sh. Lekhpat, Add: Village Palwal, Tehshil Thanesar, Kurukshetra Haryana (Guarantor)

7. M/s Chirag Sofa All part and parcelof land and building property Reserve price -Rs 32,76,669.41 Manufacturing through measuring 388.88 Sq. Yards, consisting one as on 30.04.2023 386201980050000 Rs 27.20 lacs its Prop. Sh. Sant Kumar room, shed and boundary wall, covered area of Union Bank of EMD -Rs. 20,000/-SYMBOLIC S/o Sh. Rameshwar 130 Sq. feet, measuring East to West 50', North India, Kurukshetra interest, cost & Dass, Add: Near to South 61', total area 388.88 Sq yards i.e 6 Rs 2.72 lacs expenses Main Branch, IFSC Brahma Chowk , Amin Biswa 6 Biswasi being 126/19560 share out of land measuring 48 code UBIN0538621

Kurukshetra, Haryana Bigha 18 Biswa comprised Khewat No. 106, Khatoni No. 168 and 169,(whole Khewat), kittas 13 vide jamabandi for the (Borrower) Sh. Sant Kumar S/o Sh. RameshwarDass, vide Registered Sale Deed no 5307, 26-09-2018 which is bounded as under:-RameshwarDass, Add: North: Common Road, South: Plot of other Owner, East: Street 20 Feet wide, West: Plot No 16,17& 37. Near Brahma Chowk, Amin Road, Thanesar, Dist. Kurukshetra, Haryana (Borrower)

Mr. Jony s/o Mukesh All the peice and parcel of House no 317, Gali Rs 21,71,058.81 Kumar, House no 317, No. 2, Near Hanuman Mandir, Jyoti Nagar as on 30.04.2023 667901980050000 Rs 20.39 lacs GAli No. 2, Nera Ward No. 18, Karnal, owned by Mr. Jony S/o with further of Union Bank of EMD -Rs. 20,000/-SYMBOLIC Hanuman Mandir, Jyoti Mukesh Kumar, Property ID-107C189U195; India, Sector 3 interest, cost & Nagar Ward No. 18, Area-82.66 sq yds bounded by:- East: House Rs 2.03 lacs Karnal Branch, IFSC expenses Karnal. & House no 6 VIII Motiya Karnal, Haryana-132001. code UBIN0566799

(Borrower) Mr Vinod Kumar S/o Gordhan (Guarantor) 383, Gali No. 2, Jyoti Nagar Karnal, Haryana. (Guarantor)

9. Late Sh. Madan lal S/o All the peice and parcel of Residential House

Kalu Ram through his addressed as Property ID 31C285U95H

legal heirs, ADD: R/o (2/7/30 Marla being 2/7/30/3887 Share of with further of Union Bank of Rs. 20,000/-SYMBOLIC Gali no 5, Uttam Nagar, 194K-07M comprised in knewat no 37/36, interest, cost & India, Sector 3 Karnal-132001 Katoni no 54 to 63, kittas 35, situated at Gali no Rs .63 lacs Karnal Branch, IFSC expenses Haryana. (Borrower & 5 Uttam Nagar, Karnal-132001, measuring 67.52 sq yds in the code UBIN0566799 W/o Late Madan Lal name of Smt. Kanta w/o Madan Lal vide sale deed no 7706/1 dated 10.11.17, bounded by:- East: House of Birkha Ram ADD: R/o Gali no 5 West: House Sunita, North: Property of other, South: 18 ft wide Gali.

Uttam Nagar, Karnal-132001. Haryana (Co- Obligant & Mortgagor) Sh. Rajesh Pal S/o Sh. Ray Singh, ADD: R/o Gali no 9, Uttam Nagar, Phoosgarh part 2 Karnal-132001. Haryana (Guarantor)

Reserve price -

Rs 6.34 lacs

Rs 9,33,595.68 as

on 30.04.2023

A/c-

667901980050000

541401980050000

10. Shri Pawan Kumar S/O All the piece and parcel of Residential House Reserve price -Rs 21, 25, 133, 53 Alc-Ram Kisan, Add: House Comprised in Khewat No. 2431, Kitte 3, Rakba 3, as on 30.04.2023 379901980050000 Rs 19.04 lacs No. 1400A, Gali No. 9, Shiv Bighe 15, Biswasis 1/150 Share i.e. 10 Biswansi, of Union Bank of with further Colony, Kamal, Rural Part Khewat No 2432, Khasra No. 1605, Rakba 9, SYMBOLIC Rs. 20,000/interest, cost & India, Karnal Main I, Haryana. Smt. Usha Rani Bighe 1, Biswasis 3/362 share i.e. 1 Biswa 10 Rs 1.90 lacs Branch, IFSC code Add: House No. 1400 A. Biswansi, Total Rakba 2 Biswe (Possession Delivered on Khasra W/O Shri Pawan Kumar UBIN0537993 Gali No. 9, Shiv Colony, no. 1605), Situated at Shiv Colony, Kaithal Road, (Inside Nagar Nigam Karnal) admeasuring 100 Sq. Yards owned by Shri

Karnal, Rural Part I, Pawan Kumar S/O Ram Kisan vide Registered Transfer Deed No. 4375/1 dated 01.08.2017 and Mutation No. 46077 Bounded By East: House of Shri Pala, West: Road, North: House of Shri Sonu Saini, South: Others Property. 11. M/s Shri Ram Flex And All the piece and parcel of property measuring Rs 13,22,286.81 Reserve price -Alc-Printers through its 267 Sq. Yd situated at Arya Nagar Near House 083121980050000 Rs 49.09lacs proprietor Mr. Kanwaljit of Old M.C (Sh. Prince Virk), Panori Road. 30.04.2023with of Union Bank of EMD - Rs4.90 SYMBOLIC Rs. 20,000/-Add: Panouri Road , Land Comprised in knewat no 15 min, Khatoni India, Gharaunda further interest. Arya Nagar, Tehsil no 19, Murabba no 133, Killa no. 20/1(0-Branch, IFSC code cost & expenses

Ghauaraunda, Karnal 11),21/2(6-1),Waka Abadi Nagar, inside M C Limit, Tehsil Haryana 132114 Gharaunda, Dist, Karnal owned by Sh, Surinder Pal Singh, The plot is bounded as under: East - Plot of Mandhar Singh (Borrower) Mr. West-House of Surandar Pal, North-Vacant Plot of Kuldeep Singh, South-Road to Panauri.

Kanwaljit (Proprietor) Add: Panouri Road, Arya Nagar, Tehsil Ghauaraunda, Karnal Haryana 132114 Mr. Surinder Pal Singh Add: Virk Niwas, Panouri Road, Arva Nagar Tehsil Ghauaraunda, Karnal Haryana 132114 (Mortgagor & Guarantor). 12. Smt. Rajesh W/o All the piece and parcel of Residential property Reserve price - Rs Rs28,05,225.52

of Union Bank of ward no 12 near sh. Jeewan Vihar Extension, Devru Road, Tehsil 30.04.2023 with EMD - Rs2.57 Ram studio Purani Sabji & Dist. Sonipat owned by Smt. Rajesh W/o Sh. India, Huda Complex Rs. 20,000/-SYMBOLIC further interest, Mandi Sonipat Dharmender bounded as under North - House Sonepat Branch. cost & expenses IFSC code (Borrower) Sh. of Mr. Sunny, South – House of Mr. Ravi, East – Road, West – UBIN0554146 1171 ward no 12 near Vacant plot of Neighbour. sh. Ram studio Purani Sabji Mandi Sonipat (Co-Borrower) M/s Partap Agrotech All the piece and parcel of property detailed as Reserve price – Rs Rs 64, 11,643.08 through its proprietor House within Abadi Deh (Property ID No 379901980050000 as on

Dilbag Singh S/o Sukha 28C718U60) measuring 307 sq. yards i.e. Ok-30.04.2023 with of Union Bank of Singh Add: 6968 2 Marla as 34/4232 share of 52K-18M EMD - Rs13.00 SYMBOLIC Rs. 20,000/-India, Karnal Main further interest, Arvinders Building Opp comprised in Khewat No 444, (now Khewat No Branch, IFSC code cost & expenses Yellow Saphire Hotel, Near Namaste Chowk, 485), Khatoni No 546, Total Kittas 11, situated at within Abadi UBIN0537993 Karnal Haryana: Deh, Village Phoosgarh, (within MC Limits), Tehsil and Distt Karnal owned by Sukhwinder Kaur w/o Baldev Singh 132001 Dilbag Singh bounded by: East: Shop of Manish & House of Satpal, West: Gali no 4, North: Phoosgarh Road, South: Gali.

S/o Sukha Singh Add: 560 village Darar,karnal Haryana 132001(Proprietor)Sukhwinder Kaur w/o Baldev Singh, Add: Village Jalmana, Distt Kamal, Haryana: 132039. (Guarantor & Mortgagor)

TERMS AND CONDITIONS OF E- AUCTION 1. The online e-auction will be held through web portal/website www.mstcecommerce.com on the date and time mentioned

Dharmender H no 1171 measuring 225 Sq. Yd near Rishikul Academy,

withunlimited extension of 10 minutes. The intending bidders/ purchasers required to register through

https://www.mstcecommerce.com/auctionhome/ibapi/index.jsp by using their mobile number and valid email – id. They are further required to upload KYC documents and bank details. The sale shall be strictly as per the provisions of The Security Interest (Enforcement) rules, 2002 as amended in the year 2016.

2. Date & time of auction -27.06.2023 between 11.00 AM to 3.00 PM. with unlimited extension of "10" minutes each, i.e. the end time of e-auction shall be automatically extended by 10 Minutes each time if bid is made within 10 minutes from the last extension. 3. Date & Time of Inspection - 22.06.2023 between 11.00 AM to 5.00 PM

4. Last date of submission of bids- ON OR BEFORE THE COMMENCEMENT OF E AUCTION

5. EMD Payment: On completion of KYC verification, the intending bidders / purchasers are required to pay EMD through NEFT/ RTGS/ NET BANKING/ UPI by generating a Challan through this Website in his / their Global EMD Wallet.

6. The sale will be confirmed in favour of the highest bidder and confirmation of sale shall be subject to the confirmation by the

7. Bids once made shall not be cancelled or withdrawn. The failure on the part of bidder to comply with any of the terms and condition of e-auction, mentioned herein will result in forfeiture of the amount paid by the bidder.

8. Bidders are advised to visit the website https://www.mstcecommerce.com/auctionhome/ibapi/index.jsp for detailed terms and conditions of e-auction sale and other details before submitting their Bids for taking part in the e-auction. Bidder may also visit the website www.mstcecommerce.comprovided by the service provider 'MSTC Ltd.' Contact person Mr. Rohit,

This may also be treated as notice u/r 8(6) of Security Interest (Enforcement) Rules, 2002 to the borrower/s and guarantor/s of the above said loan about the holding of E-Auction Sale on the above mentioned date, if their outstanding dues are not repaid in full.

Date: 24.05.2023 Place: Karnal

Singh, Ph. 0522 - 4304843 & Mr. Rahul Maji ph. 0522 4244702.

Sd/- Authorized Officer, Union Bank of India



Santosh Kumar Yadav & Seema Yadav, both at: CK

21/11A Surga Gali, P/o Visheshargani, Varanasi UP.

Visheshargani, Near Surga Gali, Urban Varanasi

A/c No. UP/KNP/VRSI/A000000508

warranties and indemnities.

PREFERRED NATIONS LOSE EXEMPTION

Impact of angel tax: More startups to set up shop in GIFT City

SALMAN S H Bengaluru, May 26

MORE NUMBER OF domestic startups may now start housing their operations within Gujarat International Finance Tec (GIFT) City, rather than their historical preference for locations like Mauritius and Singapore. According to venture capitalists and legal experts, such a move will come about as a result of the government's recent notification, which has not exempted investments from countries like Singapore, the Netherlands, Mauritius and UAE from the angel tax levy. Foreign capital inflow into Indian startups has been growing from these coun-

tries in recent times. The government has, however, exempted foreign funding from 21 countries, including the US, UK and France from the tax levy.

Rajeev Suri, managing partner, Orios Venture Partners said that the new notification will benefit the government in multipleways, including in the form of forex flows and in widening the income tax net.

"We believe this (exemption of a few countries) expresses the government's intent to promote Gift City as the preferred means to receive foreign funds into India, by explicitly discouraging funds from jurisdictions like Mauritius and Singapore. These countries are preferred loca-



STARTUP HOTSPOT

■ The angel tax which is applicable to startups is essentially a tax levied on the capital raised by a company and was introduced originally in the 2012 Budget

■ Centre's recent notification has not exempted investments from countries like Singapore, the Netherlands, Mauritius and UAE from the angel tax levy

tions historically for structuring feeder funds, because of multiple reasons, including attractive tax rates and light KYC norms," Suri said.

Legal experts also indicated that the explicit exclusion of countries like Singapore, the Netherlands, Mauritius and UAE, from the list may also force foreign investors to adjust valuations to avoid tax. despite having legitimate reasons for a valuation premium.

Armaan Patkar, partner, Argus Partners said that investors from countries such as Singapore and Mauritius may also be forced to seek relief from additional capital gains via India's existing Double Taxation Avoidance Agreement (DTAA) agreement. The DTAA is an agreement that India had earlier signed with multiple countries to help foreign investors avoid being taxed twice on the same

The notification by the Central Board of Direct Taxes also excluded certain classes of investors from the ambit of the angel tax levy. These includes VC funds registered with Sebi as Category-I FPI, Endowment Funds, Pension Funds and broad-based pooled investment vehicles, which are residents of 21 specified nations, including the US, UK, Australia, Germany, Spain, and others.

EXPLAINER

BEHIND US VISA CURBS ON BANGLADESH

An announcement by a top US government official on Wednesday, regarding certain conditions for denial of visa to Bangladeshi citizens, has sparked debate regarding 'Western interference', even as it has implications for India's relationship with its eastern neighbour. Here is a look at the matter (compiled from **Bloomberg** and other sources)



The visa controversy

ON WEDNESDAY, US secretary of state Antony Blinken announced that Washington would stop giving visas to Bangladeshi citizens believed to be complicit in interfering in elections, including vote-rigging, intimidation of voters and measures preventing the free dissemination of views. The restrictions will apply to current and former officials, members of progovernment and opposition parties, and members of law enforcement, the judiciary and security services.

The US decision is believed to reflect the fears articulated by Bangladeshi opposition parties regarding the conduct of free and fair elections under the watch of the ruling Awami League government. The US, however, later clarified that the action did not target the Hasina government or her party, the Awami League.

May 3

US decision communicated to bangladesh govt

bangladesh polls marred by

2018

Allegations of voter fraud, rigging

2021

US imposes sanctions on B'desh's Rapid Action Battalion

May 2023

Rising attacks on press, says **Human Rights Watch**

Opposition fears

THE SOUTH ASIAN country's opposition has raised concerns that Prime Minister Sheikh Hasina and the Awami League could try and rig elections to cling to power as seen over the past decade. Hasina's government has repeatedly denied the allegations. The Bangladesh Nationalist Party, the biggest opposition group, wants Hasina to step down and pave the way for a national vote under a non-partisan caretaker system, saying there shouldn't be a repeat of the 2018 elections with reports of violence, vote fraud and a crackdown on Opposition.

The BNP, as expected, has welcomed the US decision saying 'it was made considering the concern of the people of Bangladesh over the (next general) election' and 'will at least play a supporting role in holding the next polls in a fair and credible manner'.

How the Hasina govt has responded

"THE HOLDING of free and fair elections is the responsibility of everyone voters, political parties, the government, the security forces, civil society, and the media," Blinken had said. "I am announcing this policy to lend our support to all those seeking to advance democracy in Bangladesh." Against this backdrop, Bangladesh's government pledged to ensure free and fair general elections next year.

Bangladesh views the US

decision in the "broader

context of its government's unequivocal commitment to holding free and fair elections at all levels for upholding the country's democratic process," the foreign ministry in Dhaka said Thursday. "The government apparatus will take necessary measures to prevent and address any unlawful practices or interference by any individual, group or entity to compromise the smooth and participatory conduct of the elections.'

Souring Bangladesh-US relations, and India

THE US-BANGLADESH relationship that Sheikh Hasina even said in the has hit sour notes on quite a few occasions in the immediate past. In 2021, the US imposed sanctions on the Rapid Action Battalion that had been accused of having a hand in the forced disappearance of Bangladeshi nationals seen as opposed to the Awami League. There has been so much unease

country's Parliament in April that the US was seeking a regimechange in the country, after a US State Department official said that an erosion of democracy in Bangladesh constrained its relationship with the country.

Despite the pain points, Bangladesh can't afford to

Quarter

Ended

Quarter

Ended

damage ties too deep, since the US is key to its trade-led growth path to shed least developed countries status by 2026.

India, which enjoys friendly relations with the US and Hasinaled Bangladesh, will likely keep mum on the issue, though the US stance is clearly aimed at keeping Sheikh Hasina and the Awami

Sr

(Rs. In Lakho

Ended

Year

Ended

League in check in the upcoming elections. New Delhi though would prefer Hasina back in power in Dhaka, given how the her government has been more than accommodating of its concerns in the neighbourhood, despite the scorn heaped on Bangladeshi migrants in India by many leaders of India's ruling party.

CINERAD COMMUNICATIONS LIMITED CIN: L92100WB1986PLC218825

Subol Dutt Building, 13, Brabourne Road, Kolkata 700 001 Telephone: +91 33 2231 5686, E-mail: cinerad@responce.in, Website: www.cineradcommunications.com STATEMENT OF AUDITED STANDALONE FINANCIAL RESULTS FOR

THE QUARTER AND YEAR ENDED MARCH 31, 2023. (Rs. In Lakhs)

(i.e. iii Earlie									
PARTICULARS	Quarter ended March 31, 2023	Quarter ended Dec 31, 2022	Quarter ended March 31, 2022		Year ended March 31, 2022				
	(Audited)	(Un-Audited)	(Audited)	(Audited)	(Audited)				
Total income from operations (net)	1.376	1.109	1.047	4.962	5.697				
Net Profit / (Loss) from ordinary activities after tax	-1.026	-2.155	-2.042	-9.596	-7.696				
Net Profit / (Loss) for the period after tax									
(after Extraordinary items)	-1.466	-2.155	-2.213	-10.036	-7.867				
Equity Share Capital	520.000	520.000	520.000	520.000	520.000				
Reserves (excluding Revaluation Reserve as									
shown in the Balance Sheet of Previous year)	0.000	0.000	0.000	-407.489	-397.454				
Earnings Per Share (before extraordinary items)									
(of Rs. 10/- each)									
Basic:	-0.021	-0.041	-0.043	-0.186	-0.151				
Diluted :	-0.021	-0.041	-0.043	-0.186	-0.151				
Earnings Per Share (after extraordinary items)									
(of Rs. 10/- each)									
Basic:	-0.021	-0.041	-0.043	-0.186	-0.151				
Diluted :	-0.021	-0.041	-0.043	-0.186	-0.151				
NOTE:			7.						

The above is an extract of the detailed format of Standalone Audited Financial Results for the Quarter and Year ended 31.03.2023 filed with the Stock Exchange under Regulation 33 of the SEBI (Listing Obligations and Disclosure Requirements) Regulations 2015. The full format of the Financial Results for the quarter and year ended 31.03.2022 is available on the Company's and Stock

Company's website: http://www.cineradcommunications.com/investor.html BSE Limited: www.bseindia.com

NOTES:

PARTICULARS

Net Profit / (Loss) from ordinary activities after tax

Reserves (excluding Revaluation Reserve as shown in

Company's website: http://www.thiraniprojects.com/financial-result.php

Company at their respective meetings held on 26th May 2023.

Earnings Per Share (before extraordinary items)

Earnings Per Share (after extraordinary items)

Total income from operations (net)

the Balance Sheet of Previous year)

BSE Limited: www.bseindia.com

(after Extraordinary items)

Equity Share Capital

(of Rs. 10/- each)

(of Rs. 10/- each)

Place: Kolkata

Date: 26th May 2023

Basic:

Diluted

Basic:

Diluted

Note:

Net Profit / (Loss) for the period after tax

Date: 26th May, 2023

Place: Kolkata

1) The said financial results were reviewed by the Audit Committee and were thereafter approved by the Board of Directors of the Company at their respective meetings held on 26th May, 2023.

2) In accordance with the requirements under Regulation 33 of the SEBI (Listing Obligations and Disclosure Requirements) Regulations, 2015, the Statutory Auditors have performed an Audit of the financial results of Cinerad Communications Limited for

THIRANI PROJECTS LIMITED

CIN: L45209WB1983PLC036538 Regd. Office: Subol Dutt Building, 13, Brabourne Road, Mezzanine Floor, Kolkata 700 001, (W.B.), India Telephone: 033 2231 5686, E-mail: thiraniprojects@gmail.com, Website: www.thiraniprojects.com

STATEMENT OF AUDITED STANDALONE FINANCIAL RESULTS FOR THE QUARTER AND

YEAR ENDED MARCH 31, 2023

(Audited)

3.685

-113.481

-113.481

2021.288

0.000

-0.561

-0.561

-0.561

-0.561

The above is an extract of the detailed format of Financial Results for the Quarter and Year ended 31.03.2023 filed with the Stock Exchange under Regulation 33 of the SEBI (Listing Obligations and Disclosure Requirements) Regulations, 2015. The full

1) The said financial results were reviewed by the Audit Committee and were thereafter approved by the Board of Directors of the

In accordance with the requirements under Regulation 33 of the SEBI (Listing Obligations and Disclosure Requirements)

quarter and year ended 31st March, 2023. There are no qualifications in the Audit report issued for the said period.

Regulations, 2015, the Statutory Auditors have performed an Audit of the financial results of Thirani Projects Limited for the

format of the Financial Results for the Quarter and Year ended 31.03.2022 is available on the Stock Exchange websites.

Quarter ended | Quarter ended | Quarter ended

(Un-Audited)

25.054

16.782

16.782

0.000

0.083

0.083

0.083

0.083

2021.288

March 31, 2023 Dec. 31, 2022 March 31, 2022 March 31, 2023 March 31, 202

(Audited)

13.380

-37.674

-38.341

0.000

-0.190

-0.190

-0.190

-0.190

2021.288

the quarter and year ended 31st March 2023. There are no qualifications in the Audit report issued for the said period. For and on behalf of the Board of **Cinerad Communications Limited**

Pradeep Kumar Daga **Director** DIN: 00080515

Year ended

(Audited)

78.490

-68.340

-68.340

-92.020

-0.338

-0.338

-0.338

-0.338

For and on behalf of the Board of

Thirani Projects Limited

Managing Director

DIN: 06931935

Utpal Dey

2021.288

(Rs. in Lakhs

Year ended

(Audited)

83.551

14.878

14.211

2021.288

-142.173

0.070

0.070

0.070

0.070

Extraordinary items) Extraordinary items 1 Equity Share Capital Basic

ated: 26.05.2023

lace : Ludhiana

31.03.2023 31.12.2022 31.03.2022 31.03.2023 31.03.2022 Total income from operations 11047.65 5590.48 9396.79 28331.13 28343.62 210.21 Net Profit / (Loss) for the period (before Tax, 237.35 209.47 789.02 685.01 Exceptional and/or Extraordinary items) 210.21 685.01 Net Profit / (Loss) for the period before tax (after 237.35 209.47 789.02 156.98 177.21 195,47 650.64 627.01 Net Profit / (Loss) for the period after tax (after 1465.27 1465.27 1465.27 1465.27 1465.27 (8.95)(8.95)Total comprehensive for the period (comprising profit/(loss) after other comprehensive income Reserves (excluding Revaluation Reserve) as 7247.02 6690.15 shown in the Audited Balance Sheet of the previous year ended 31.03.2022 Earnings Per Share (of Rs. 1/- each) 0.10 0.12 0.13 0.44 0.43

BHANDARI HOSIERY EXPORTS LIMITED

Regd. Office: Bhandari House, Village Meharban, Rahon Road, Ludhiana-141007

(Punjab) (India) Ph. 88720-16410, FAX 0161-2690394 CIN: L17115PB1993PLC013930

E-mail: bhandari@bhandariexport.com; web: www.bhandariexport.com

Quarter

Ended

STANDALONE AUDITED FINANCIAL RESULTS FOR QUARTER/YEAR ENDED ON 31.03.2023

Note: (i) The above is an extract of the detailed format of Quarterly/Annual Financial Results filed with the Stock Exchanges under Regulation 33 of the SEBI (Listing and Other Disclosure Requirements) Regulations, 2015. The full format of the Quarterly/Annual inancial Results are available on the BSE/NSE Website i.e. www.bseindia.com and www.nseindia.com and at Company's Website i.e. www.bhandariexport.com. (ii) The figures of previous have been reclassified and regrouped wherever necessary. (iii) The above stated audited financial results for quarter and year ended 31.03.2023 were reviewed and recommended by Audit Committee in its meeting held on 26.05.2023 the same have been approved and taken on record by Board of Directors in their meeting held on 26.05.2023.

For Bhandari Hosiery Exports Limited

NITIN BHANDARI Chairman & Managing Director (DIN: 01385065)

SHAHLON SILK INDUSTRIES LTD Corporate Office: 3rd Floor, Dawer Chambers, Nr. Sub Jail, Ring Road, SURAT 395002

CIN: L17120GJ2008PLC053464 Tel no.: +91-261-4190200 Fax No.: +912635550 Website: www.shahlon.com Extract of Standalone Audited Financial Results for the Quarter & Year ended 31st March2023 Quarter ended Year Ended

420.1						
No.	Particulars	31/03/2023	31/12/2022	31/03/2022	31/03/2023	31/03/2022
no.		(Audited)	(Unaudited)			ited)
1	Total income from operations (net)	12297.66	5396.90	9513.00	30896.76	31338.21
2	Net Profit / (Loss) for the period (before Tax, Exceptional items)	42.93	59.46	436.02	-97.41	575.58
3	Net Profit / (Loss) for the period before tax (after Exceptional items)	75.93	59.46	436.02	515.37	575.58
4	Net Profit / (Loss) for the period after tax (after Exceptional items)	33.53	102.42	210.77	377.77	317.73
5	Total Comprehensive Income for the period [Comprising Profit / {Loss} for the period {after tax) and Other Comprehensive Income {after tax}]	87.76	102.42	242.44	432.00	349.40
6	Equity Share Capital (Face Value Rs.2/- per share)	1786.05	1786.05	1786.05	1786.05	1786.05
7	Reserves (excluding Revaluation Reserve as shown in the Audited Balance Sheet of previous year)				7635.23	7235.79
8	Earnings Per Share (of Rs.2/- each) (for continuing and discontinued operations) - Basic:	0.04	0.11	0.24	0.42	0.36
	Diluted:	0.84	0.11	0.24	0.42	0.36

The above financial results have been reviewed by the Audit Committee and there after approved by the Board of Directors at its meeting held on 26th May, 2023. The above is an extract of the detailed format of Financial Results for the Quarter and Year ended 31st March, 2023, filed with the stock Exchanges under Regulations 33 of SEBI(Listing Obligations and Disclosure Requirements) Regulations, 2015. The Full format of the Financia Results is available on the Stock Exchange website (www.bseindia.com) and on Company's website (www.shahlon.com) For Shahlon Silk Industries Ltd.

Date: 26-05-2023 By Order of the Board Place: Surat. Director



MOHITE INDUSTRIES LTD.

Regd. Office & Works: R. S.No. 347, Ambapwadi Phata, NH-4, Vadgaon, Tal, Hatkanangale, Dist. - Kolhapur - 416 112, Maharashtra, Phone - +91 9623570707, 9922370707, E-mail ID: cs@mohite.com CIN:-L40108MH1990PLC058774

CONSOLIDATED AUDITED FINANCIAL RESULTS FOR THE PERIOD ENDED ON 31ST MARCH, 2023

(Rs.in Lakhs)

		CONSOLIDATED						
Sr.	Particulars		Quarter Ended on	Year Ended on				
No.		31/03/2023	31.12.2022	31.03.2022	31.03.2023	31.03.2022		
		Audited	Unaudited	Audited	Audited	Audited		
1	Total Income from Operations	3,097.85	1,208.05	4,651.22	8,666.38	16,082.71		
2	Net Profit / (Loss) for the period (Before Tax, Exceptional and/or Extraordinary Items)	453.26	60.66	346.77	730.04	691.23		
3	Net Profit / (Loss) for the period Before Tax (After Exceptional and/or Extraordinary Items)	453.26	60.66	346.77	730.04	691.23		
4	Net Profit / (Loss) for the period After Tax (After Exceptional and/or Extraordinary Items)	392.35	60.66	322.89	669.13	667.35		
5	Total Comprehensive Income for the period [Comprising Profit / (Loss) for the period (After Tax) and Other Comprehensive Income (After Tax)]	392.35	60.66	322,89	669.13	667.35		
6	Paid-up Equity Share Capital [Face Value Per Share Rs. 10/-]	2,009.97	2,009.97	2,009.97	2,009.97	2,009.97		
7	Reserves (excluding Revaluation Reserve) as shown in the Audited Balance Sheet of the Previous Year			•	8,921.07	8,432.34		
8	Earnings Per Share (Not Annualised) (Rs.)	4.05	0.20	4.04	2.00	6.66		
		48400000	2.43(3.7)	370.657	2.500,000,000,000	3.32 3.32		
8	Earnings Per Share (Not Annualised) (Rs.) Basic Diluted	1.95 1.95	0.30 0.30	1.61 1.61	3.33 3.33			

Notes:

Exchange's website at www.bseindia.com.

- 1 The above financial results were reviewed and recommended by the Audit Committee of the Board and approved by the Board of Directors at their meeting held on
- 2 Financial results for all the periods presented have been prepared in accordance with the recognition and measurement principles of Ind AS notified under the Companies (Indian Accounting Standards) Rules, 2015.
- 3 The figures of the quarter ended 31.03.2023 and the quarter ended 31.03.2022 are the balancing figures between the audited figures in respect of the full financial year and the published unaudited year to date figures upto the third quarter of respective financial years which were subject to limited review.
- 4 The Standalone Financial Results reflects following figures for quarter and year ended on 31.03.2023 respectively -
- a) Turnover of Rs. 2,262.71 lakhs and Rs. 7,061.41 lakhs b) Profit Before Tax Rs. 158.18 lakhs and Rs. 354.18 lakhs c) Profit After Tax of Rs.97.27 lakhs and Rs.293.27 lakhs
- 6 The figures have been re-grouped / re-arranged / reclassified / reworked wherever necessary to conform to the current year accounting treatment. 7 Full format of above extract of Financial Results are being made available under "Investor Relation" link on Company's website at www.mohite.com and also on Stock

For and on behalf of Board of Directors of MOHITE INDUSTRIES LTD.,

SHIVAJI MOHITE MANAGING DIRECTOR

Place: Vadgaon, Kolhapur. Date: 25.05.2023.

financialexp.epapr.in



ਸੰਖੂ (ਰਛਪਾਨ ਸਿੰਘ ਸੰਧੂ) ਸੀਗਲ ਇਡੀਆ ਲਿਮਟਿਡ ਕੰਪਨੀ ਦੇ ਨੁੱਕ ਪਲਾਂਟ 'ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ

'ਤੇ ਪਿਛਨ ਤਿਨ ਦਿਨ' ਤੋਂ ਪਰਨਾ ਨਗਾਇਆ ਹੋਇਆ ਜੀ ਅੱਜ ਚਾਹਨ ਦੇ ਚੰਚ ਦਿਨ ਗਿਆਨ ਮਜ਼ਤੂਰ ਲੇਗਰ ਕਲੇਟੀ ਪੰਜਾਬ ਜੋ ਸੰਮ ਦੂੰ ਵਿਸ਼ਾਨਾ, ਜਮਝੂਚ ਵੱਲੋਂ ਲਾਏ ਜ਼ਪੀ ਵੱਲੋਂ ਜਿੱਤ ਪ੍ਰਾਪਤੀ ਕਰਦਿਆਂ 21 ਲੋਖ ਤੁਪਏ ਦਾ ਕੰਪਨੀ ਤੋਂ ਰਹਿੰਦਾ ਠੰਬਾ ਕਿਸਾਨ ਨੂੰ ਦਿਵਾਇਆ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਦਿਰਚਜੀਤ ਸਿੰਘ ਕਾਰ, ਜੇਰ ਪ੍ਰਧਾਨ ਵੀਰ ਸਿੰਘ ਨਿਜ਼ਮਦੀਰ ਵਾਲਾ, ਲਲਜਿੰਦਰ ਸਿੰਘ ਕਲੇਵੜੀ ਹੈ ਦਿੰਸਾਨ ਕਿ ਗਗਨਦੀਪ ਸਿੰਘ ਔਸ ਤੀ ਔਮ ਜੀਵਾ ਵੱਲੋਂ ਮਾਰਕੀਟ ਕਮੇਟੀ ਜ਼ੀਡਾ ਦੇ ਦਰਤਰ ਵਿਖੇ ਕਰ ਗਰਮਦਾਪ ਸ਼ਬਾਪ ਅੰਸ ਤਾਂ ਅੱਖ ਜੀਵਾਂ ਕਾਲ ਮਾਗਰਾਨ ਰੰਮਨਾਂ ਜ਼ਿਲਾਂ ਦੇ ਦਵੰਤਰ ਵਿਖ ਗਿਆਨ ਆਰੂਆਂ ਨੂੰ ਸੀਜ਼ਲਾ ਵਿਡੀਆਂ ਕੰਪਨਾਂ ਦੇ ਆਲਕਾਂ ਦੀ ਮੀਰਿੰਗ ਕਰਵਾਈ ਗਈ। ਮੀਟਿੰਗ ਵਿੱਚ ਕਿਸਾਨ ਗੁਰਮੀਤ ਸਿੰਘ ਨੂੰ ਮੁਆਬਜ਼ਾ ਦੇਣ ਦੀ ਸਹਿਮਤੀ ਮਗਰੋਂ ਲੱਗੇ ਧਰਨੇ ਵਿੱਚ ਡਹਿਸੀਲਦਾਰ ਮਿੁ ਕਰਮਜੀਤ ਸਿੰਘ ਵੱਲੋਂ ਕਿਸਾਨਾਂ ਦੇ ਧਰਨ ਵਿੱਚ ਪਹੁੰਚ ਕੇ ਕਿਸਾਨਾਂ, ਮਜ਼ਦੂਰਾਂ ਨੂੰ ਵਿਚਵਾਸ ਦੇਣ ਮਗਰੋਂ ਧਰਨਾ ਸਮਾਪਤ ਕਰ ਦਿੱਤਾ ਗਿਆ। ਇਸ ਮੰਕੇ ਗੁਰਕੰਜ ਸਿੰਘ ਲੇਮੀਵਾਨਾ, ਕਮਲਜੀਤ ਸਿੰਘ ਮਗਤਾਰਾ, ਲਈਵੰਦਰ ਸਿੰਘ ਵਜਤੀ ਨਾਮਦੰਥ, ਦਲਜੀਤ ਸਿੰਘ, ਹਰਵਿੰਦਰ ਸਿੰਘ, ਜਾਹਿਬ ਸਿੰਘ ਆਦਿ ਆਗੂ ਮੌਜੂਦ ਸਨ।

ਕਿੰਡਰ ਗਾਰਟਨ ਸਕੂਲ ਦੀ ਮਹਿਕਦੀਪ ਦਾ ਨਾਂਅ ਮੈਰਿਟ ਸੂਚੀ 'ਚ



ਸਮਰਾਲਾ (ਸੁਰਜੀਤ ਸਿੰਘ)-ਇਸ ਦਿਲਾਹ ਦੀ ਨਾਮਵਰ ਸਿੱਖਿਆ ਸੰਸਥਾ ਕਿੰਡਰ ਗਾਰਟਨ ਤੇ ਸੀ, ਸੈ. ਸਕੂਲ ਨੇ ਹਰ ਵਾਰ ਦੀ ਤਰ੍ਹਾਂ ਇ ਸਾਲ ਵੀ ਪੰਜਾਬ ਸਕੂਲ ਸਿੱਖਿਆ ਬਰਤ ਵੱਲੋਂ ਐਲਾਨ ਗਏ ਬਾਰਵੀ ਜਮਾਤ ਦੇ ਨਤੀਜਿਆ

ਐਲਾਨ ਕਏ ਬਾਰਚੀ ਜਮਾਰ ਦੇ ਨਤੀਜਿੰਘਰ? ਇੰਦ ਆਸ ਮੁਰਾਕਬਾ ਕਾਰੀ ਜੱਲਾਂ ਸਾਹੀਆਂ ਜ਼ਿਲ੍ਹਾ ਗਿੰਮੀਪਨਾ ਕਟਜੇਰ ਕੰਧ ਨੇ ਦੱਸਿਆ ਗਿ ਸਕੂਲ ਗਿੰਮੀਪਨਾ ਕਟਜੇਰ ਕੰਧ ਨੇ ਦੱਸਿਆ ਗਿ ਸ਼ਾਗਲ 'ਚ ਬਾਰਚੀ' ਜਮਾਰ ਵਿੱਚ 82 ਡਵੀਜ਼ਨ 'ਚ ਪਾਲ ਦੇ ਹਨ। ਉਨ੍ਹਾਂ ਦੱਸਿਆ ਕਿ ਸ਼ਾਹਨ ਲਈ ਕਪਤ ਬਾਲੀ ਗੋਰ ਇਹ ਹੈ ਜ਼ਿ ਸ਼ੁਕੂਲ ਦੀ ਕਾਮਜ਼ੀ ਜੋ ਜੋ ਵਿਦਿਆਰਥਣ ਸਹਿਰਦੀਪ ਕੋਰ ਸਪੰਤਰੀ ਹਰਵਿਵਾਹ ਸਕੂਲ ਦੀ ਕਾਮਜ਼ੀ ਜੋ ਜੀ ਵਿਦਿਆਰਥਣ ਸਹਿਰਦੀਪ ਕੋਰ ਸਪੰਤਰੀ ਹਰਵਿਵਾਹ ਪਿੰਡ ਭਗਬਾਨ ਨੇ 500 ਵਿੱਚ 486 ਐਂਘ ਲੈ ਕੇ ਪੰਜਾਬ ਭਰ ਵਿੱਚੋਂ 1.4ਵਾਂ ਸਥਾਨ ਹਾਸਲ ਕਰਕੇ ਬਾਲਕ ਸ਼ਾਹੀ ਕੰਪਤ ਸੀ। ਪੀੱਛ ਕਜ਼ੀ ਆਉਣ ਤੋਂ ਉਕਦ ਸ਼ੁਕਤ ਸ਼ਾਹੇ ਸ਼ੁਕਤ ਵਿੱਚ ਪਿੰਡ ਭਰਕਤਾ ਨੇ 500 ਵਿੱਚੋਂ 486 ਐਂਕ ਨੂੰ ਕੇ ਪੰਜਾਬ ਭਰ ਵਿੱਚੋਂ 14ਵਾਂ ਸਥਾਨ ਹਾਸਲ ਕਰਕੇ ਸਕੂਲ ਦਾ ਨਾਅ ਰੈਸ਼ਨ ਕੀਤਾ। ਮੀਰਫ ਸੂਚੀ ਆਉਣ ਤੋਂ ਬਾਅਦ ਸਾਰੇ ਸਕੂਲ 'ਚ ਖੁਸ਼ੀ ਦੀ ਲਹਿਰ ਦੇਣ ਆਈ ਸਕੂਲ ਦੇ ਫ਼ਾਇਰੇਕਟਰ ਮਿਤਮ ਸਰਕਜ਼ੀਤ ਕੌਰ ਤੇ ਮ੍ਰਿਸੀਪਲ ਮੀਤਮ ਰਫਜੇਤ ਕੌਰ ਨੇ ਵਿਦਿਆਰਥਣ ਦੀ ਸਥਾਨਤਾ ਦਾ ਸਿਕਰਾ ਮਿਤਮਤੀ ਸਟਾਵ ਦੇ ਸਿੰਬ ਬੰਨ੍ਹਿਆ ਤੇ ਪਰਿਵਾਰ ਨੂੰ ਮੁਬਾਰਕਾਂ ਦਿੱਤੀਆਂ। ਉਨ੍ਹਾ ਸਕੂਲ 'ਚੋਂ ਪਾਸ ਹੋ ਕੇ ਗਏ ਵਿਦਿਆਰਥੀਆਂ ਨੂੰ ਅਸੀਵਵਾਦ ਦਿੰਦਿਆਂ ਕਿਹਾ ਕਿ ਉਹ ਆਪਣੇ ਦੇਗੇ ਭਵਿੱਚ ਬਈ ਹੋਰ ਸਖਤ ਮਿਤਨਤ ਕਰਨ ਤਾਂ ਜੋ ਉਹ ਆਪਣੀ ਜ਼ਿੰਦਗੀ ਵਿੱਚ ਉੱਚੀਆਂ ਉਡਾਰੀਆਂ ਮਾਤ ਸਕਟ। ਜ਼ਿੰਦਗੀ 'ਚ ਸ਼ਫਲਤਾ ਲਈ ਸਖਤ ਮਿਹਨਤ ਹੀ ਮਲ ਮੇਤਰ ਹੈ।

ਬਾਬਾ ਮੋਨੀ ਜੀ ਡਿਗਰੀ ਕਾਲਜ ਦਾ ਨਤੀਜਾ ਸੌ ਫੀਸਦੀ ਲਹਿਰਾ ਮੁਹੱਬਤ (ਭੀਮ ਸੈਨ ਹਦਵਾਰੀਆ)



ਲੀਰਰਾ ਮੁਚਬਤ (ਭੀਮ ਸਨ ਦਵਵਾਗਾਸਾ) ਪੰਜਾਬ ਸਕੂਲ ਸਿੱਖਿਆ ਬੋਰਡ (ਮੋਹਾਲੀ) ਵੱਲੋਂ ਐਲਾਨੇ ਗਏ 12ਵੀਂ ਜਮਾਤ ਦੇ ਨਤੀਜਿਆਂ

ਪੰਜਾਬ ਸਕੂਲ ਸਥਿਆ ਕਰ ਸਾਹਿਆ ਜਿਨ੍ਹਾਂ ਜਾਹਿਆ ਹੈ। ਮੁੱਧਰ ਦੇ ਨਤੀਜਿਆ ਦੇ ਨਤੀਜਿਆ ਦੇ ਨਤੀਜਿਆ ਦੇ ਜਿਨ੍ਹਾਂ ਦੇ ਦੇ ਨਤੀਜਿਆ ਦੇ ਨਤੀਜਿਆ ਜ਼ਿਨ੍ਹਾਂ ਦੇ ਦੇ ਜਿਨ੍ਹਾਂ ਦ ਵਿਦਿਆਰਥਣਾਂ ਨੇ ਪਹਿਲੇ ਦਰਜੇ ਵਿੱਚ ਪੀਖਿਆ ਪਾਸ ਕੀਤੀ। ਸੇਸਥਾ ਦੇ ਡਾਇਰੈਕਟਰ 'बारा-पायवर'' है पायक एका बिच पायिका' एम शाजा। सामा र अगावतरात अंका प्रित्य के देव भितिना वार्डिकर करवारी प्रित्य पित्र हैं विकार के स्वित्य के स्वित्य के स्वत्य हैं महुत महार है बापनी दिवी पित्रीयक एं. कार्डिकर बेंद में अनुमेक्ट दिवान से स्वत्य के स्वत्य के स्वत्य के स्वत्य के स्वत्य कि स्वत्य के स्वत्य

ਡਰੀਮ ਬਿਲਡਰਜ਼ ਨੇ ਲਵਾਇਆ ਕੈਨੇਡਾ ਦਾ ਸਟੱਡੀ ਵੀਜ਼ਾ



ਬਾਘਾ ਪੁਰਾਣਾ (ਮ ਸਿੰਗਲਾ)-ਸਥਾਨਕ ਸ਼ਹਿਰ ਮੁੱਖ ਬੇਸ ਸਟੈਂਡ ਸਾਹਮਣੇ ਵਾਲੀ ਗਲੀ ਵਿੱਚ ਸਥਿੱਤ ਡਰੀਮ

ਬਿੰਨ ਵਿੱਚ ਸਥਿਤ ਫ਼ਹਮ ਬਿੰਨਤਰ ਸ਼ਹੀ ਇਸੀਬੰਡਨ ਸੰਸ਼ਾਲ ਸ਼ਪੂਤਰ ਹਰਜੀਰ ਸਿੰਘ ਵਾਸੀ ਧੂਕੌਰਟ ਰਦਸੀਰ ਮੰਗਾ ਵਾ ਕਾਰੂਹ ਹੀ ਘੰਟ ਸਮੇਂ ਦੇ ਪਹਿਨਾਂ ਹੈ ਰਿਕਉਜ਼ਨ ਹੋਣ ਦੇ ਬਾਵਜੂਦ ਕੈਨੇਡਾ ਦੇ ਟੋਵਾਂਟ ਸੀਟ ਵਿਚਲੀ ਸੰਗਕਾਰਿਕ ਸੁਨੀਵਰਮਿਟੀ ਦਾ ਸਟੱਫੀ ਵੱਗਾ ਲਗਵਾਇਆ ਗਿਆ ਹੈ। ਵਿਦਿਆਰਥੀ ਦੇ ਮਾਤਾ-ਪਿਤਾ ਸੰਸਥਾ ਦੇ ਐੱਮ ਡੀ ਨਵਜੇਤ ਸਿੰਘ ਬਗੜ ਦਾ ਧੰਨਵਾਦ ਕੀਤਾ, ਰਿਉਂਕਿ ਬਹੁਤ ਹੀ ਘੁੱਟ ਸਮੇਂ 'ਚ ਸੰਸਥਾ ਵੱਲੋਂ ਕੈਨੇਡਾ ਦਾ ਸਟੋਡੀ ਵੀਦਾ ਲਗਵਾ ਕੇ ਦਿੱਤਾ ਹੈ ਅਤੇ ਸਾਰੇ ਪੈਸੇ ਵੀਦ ਲੱਗਣ ਤੋਂ ਬਾਅਦ ਲਏ ਹਨ। ਐੱਮ ਡੀ ਨਵਜੋਤ ਸਿੰਘ ਬਰਾੜ ਨੇ ਵਿਦਿਆਰਥੀ ਨੂੰ ਕੈਨੰਡ ਦੇ ਸਟੇਂਡੀ ਵੀਜ਼ੇ ਦੀ ਕਾਪੀ ਸੌਂਪਦਿਆਂ ਉਸ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।

ਆਰ ਕੇ ਸਕੂਲ ਦਾ ਬਾਰ੍ਹਵੀਂ ਦਾ ਨਤੀਜਾ ਸ਼ਾਨਦਾਰ



ਜਰਬਾਓ (ਅਮਿਕ ਖੋਨਾ)-ਆਰ ਕੇ ਸੀ ਸੈ ਸਕੂਲ ਜਗਰਾਓ ਦਾ ਬਾਰਗੀ ਦਾ ਰਿਜਲਟ ਬਹੁਤ ਵਧੀਆ ਆਇਆ। ਇਸ ਸੰਬਧੀ ਜਾਣਕਾਰੀ ਦਿੰਦੇ ਹੋਏ

ਦੇਸਿਆ ਕਿ ਇਸ ਸਾਲ ਬਾਰੂਕੀ ਦਾ ਰਿਜ਼ਤਣ 92 ਪ੍ਰਤੀਸ਼ਤ ਆਇਆ ਹੈ ਉਨ੍ਹਾਂ ਨਿਸ ਮੈਂ ਸਮੂਹ ਸਟਾਫ ਦੀ ਮਿਲਤ ਨਈ ਉਨ੍ਹਾਂ ਨੂੰ ਵਧਾਈ ਦਿੱਤੀ। ਉਨ੍ਹਾਂ ਅੰਦਲ ਆਉਣ ਵਾਲੇ ਬੇਰਿਆ ਦਾ ਮੁੱਹ ਮਿੰਨਤ ਰਵਾਈਆ। ਇਸ ਮੌਕੇ ਪ੍ਰਧਾਨ ਐਫਕੋਟੋਟ ਨਵੀਨ ਬੁਪੜਾ, ਸੀ ਐੱਮ ਸੀ ਐਂਟੀ ਵੈਕਲੋਨ ਲਾਵਾ ਗਏ, ਅਰਮਜ਼ੀਤ ਉੱਧਰ, ਲੈਂਡ ਕੋਰ, ਐਂਡਮ ਨਮੀਜਾ, ਸੁਪਪ੍ਰੀਤ ਕੌਰ, ਅਮਨ, ਆੰਦਨ ਤੋਂ ਹੋਰ ਸਟਾਫ ਮੌਕਰ ਹਾਜ਼ਰ ਸਨ।

ਵਾਈ ਐਸ ਪਬਲਿਕ ਸਕੂਲ ਦਾ ਬਾਰਵੀਂ ਦਾ ਨਤੀਜਾ 100 ਫੀਸਦੀ



yਕਤਸਰ ਸਾਹਿਬ (ਸ਼ਮਿੰਦਰਪਾਲ, ਪੂਜਾ |ਪੰਜਾਬ ਸਕੂਲ ਸਿੱਖਿਆ ਬੋਰਤ ਵੱਲੋਂ ਐਲਾਨੇ ? ਸ਼ਾਰੂਵੀਂ ਜਮਾਤ ਮਾਰਰ 2023 ਦਾ ਨਤੀਜਾ ਸੌ ਫ਼ੀਸਦੀ ਰਿਹਾ, ਜਿਸ ਵਿੱਚ ਗਗਨਦੀਪ ਸਿੰਘ ਸਪੱਤਰ ਚਰਨਜੀਤ ਸਿੰਘ ਨੇ 451/500 (90.2%) ਐਕ ਹਾਸਲ ਕਰਕੇ ਪਹਿਲਾ ਸੁਖਵੀਰ ਕੌਰ ਸਪੁੰਤਰੀ ਗੁਰਦਿੱਤਾ ਸਿੰਘ ਨੇ 447/500 (89.4%) ਅੱਕ ਹਾਸਲ ਕਰਕੇ ਦੂਜ ਸੁਖਵੀਰ ਕਰ ਸਪੁੰਡਗ ਗੁਰਾਵਾਤਾ ਸਾਮ ਨੇ 447/500 (89.4%) ਅਕ ਹਾਮਲ ਕਰਕ ਦੂਜਾ ਜ਼ਾਕਾਨ ਤੇ ਚਰਿਵਾਰ ਸਿੰਘ ਸਪੁੰਤਰ ਚਾਲੰਗ ਸਿੰਘ ਨੇ 427/500 (85.4%) ਅੱਕ ਹਾਮਲ ਕਰਕੋ ਤੀਜਾ ਸਥਾਨ ਹਾਮਲ ਕੀਤਾ। ਬਾਗੀ ਵਿਦਿਆਰਥੀਆਂ ਨੇ ਚੰਗੇ ਅੱਕ ਹਾਮਲ ਕਰਕੋ ਆਪਣੇ ਨਾਪਿਆਂ ਤੇ ਸਿਸ਼ਾ ਦਾ ਨਾਅ ਪੂਰੇ ਇਲਾਕਾਂ ਵਿੱਚ ਫੋਰਨ ਕੀਤਾ। ਇਨ੍ਹਾਂ ਮੋਹਰੀ ਵਿਦਿਆਰਥੀਆਂ ਨੂੰ ਸੁਰੂਸ਼ ਦੇ ਚੇਅਰਮੈਨ ਜ਼ਸ਼ਾਵਿੰਦਰ ਸਿੰਘ ਨੇ ਐਵਾਰਡ ਦੇ ਕੇ ਸਨਮਾਨਤ ਕੀਤਾ ਅਤੇ ਮੁੱਧ ਮਿਨਾ ਕਰਕੋਆਂ ਨੂੰ ਸਰੂਸ਼ ਦੇ ਚੇਅਰਮੈਨ ਜ਼ਸ਼ਾਵਿੰਦਰ ਸਿੰਘ ਨੇ ਐਵਾਰਡ ਦੇ ਕੇ ਸਨਮਾਨਤ ਕੀਤਾ ਅਤੇ ਮੁੱਧ ਮਿਨਾ ਕਰਾਇਆ। ਇਨ੍ਹਾਂ ਮੋਹਰੀ ਵਿਦਿਆਰਥੀਆਂ ਦੇ ਸਾਹਿਆਂ ਨੂੰ ਸਕੂਸ਼ ਦੀ ਮੈਨੇਜ਼ਮੈਂਟ ਕਮੇਟੀ ਵੱਲੋਂ ਵਧਾਈਆਂ ਦਿੱਤੀਆਂ ਗਈਆਂ ਤੇ ਇਸ ਸ਼ਾਨਦਾਰ ਮੇਜ਼ੋ ਤੋਂ ਸਕਲ ਦਾ ਸਟਾਫ਼ ਵੀ ਹਾਜ਼ਰ ਸੀ। ਚੇਅਰਮੈਨ ਜਸਵਿੰਦਰ ਸਿੰਘ ਨੇ ਦੋਸਿਆ ਕਿ ਹਰ ਸਾਲ ਸਕੂਲ ਦਾ ਨਤੀਜਾ ਸ਼ਾਨਦਾਰ ਆਉਂਦਾ ਹੈ।

ਮਾਰਸ਼ਲ ਆਰਟ ਅਕੈਂਡਮੀ ਦੀਆਂ ਲੜਕੀਆ ਨੇ ਜਿੱਤੇ ਤਮਗੇ



ਭੀਖੀ (ਧਰਮਵੀਰ ਸ਼ਰਮਾ)-ਜ਼ਿਲ੍ਹਾ ਕਰਾਟੇ ਐਸੋਸੀਏਸ਼ਨ ਮਾਨਸਾ ਵੱਲੋਂ ਬੀ.ਐੱਮ.ਡੀ. ਹਾਈ ਨਲ ਬਰੇਟਾ ਵਿਖੇ ਕਰਵਾਈ ਗਈ ਕਰਾਟ ਚੈਂਪੀਅਨਸ਼ਿਪ-2023 ਵਿੱਚ ਵਾਈਰਿੰਗ ਸਬੂਨ ਕਰਣਾ ਜ਼ਬਦ ਕਰਦਾਣ ਜਦੋਂ ਹੋਈ ਕਰਾਣਾ ਹੋਈ ਮਨਿਸ਼ਤਾ ਸਦੀ ਦਾ ਵਿਸ਼ਤਾ ਸਰਗਲ ਅੰਕਰ ਅੰਕਰਮੀ ਜ਼ੋਖੀ ਦੀਆਂ 14 ਲੜਕੀਆਂ ਨੂੰ ਰਾਗ ਰਿਆ, ਜਿਸ ਵਿੱਚ 14 ਲੜਕੀਆਂ ਨੂੰ ਹੀ ਤਮਜ਼ੇ ਆਪਣੀ ਲਈ ਪਾਏ ਹੋ ਪੰਜਾਬ ਬਿਧੀ ਪੰਜਾ ਲਈ ਇਨ੍ਹਾਂ ਲੜਕੀਆਂ ਨੂੰ ਜਿੰਦ ਦੀ ਸ਼ਿਲੰਗਲਨ ਤਹੀਂ ਹੈ। ਅਲੰਗਮੀ ਦੇ ਕਰਾ ਸਰਕਾਦੀਪ ਸਿੰਘ ਨੇ ਇਨ੍ਹਾਂ ਲੜਕੀਆਂ ਨੂੰ ਜਿੰਦ ਵਧਾਈ ਦਿੱਤੀ, ਉੱਥੇ ਹੀ ਉਨ੍ਹਾਂ ਦਾ ਸਿਰ ਬਹੁਤ ਨਾਲ ਉੱਚਾ ਹੋਇਆ ਹੈ। ਇਸ ਮੌਕੇ ਲੀਗਲ ਸੈੱਲ ਦੇ ਵਾਇਸ ਚੇਅਰਮੈਨ ਐਡਵੋਕੇਟ ਨਖਵਿੰਦਰ ਸਿੰਘ ਲਖਣਪਾਲ, ਨਰੇਸ਼ ਕੁਮਾਰ ਚਪਟ ਕੰਚ ਬਾਸਕਟਥਾਨ, ਮਨਕੀਤ ਸਿੰਘ ਸਾਬਕਾ ਐੱਮ ਸੀ ਤੋਂ ਹੋਰ ਤੀਖੀ ਦੇ ਮੋਹਤਬਰ ਵਿਅਕਤੀਆਂ ਨੇ ਵਾਈਕਿੰਗ ਮਾਰਸ਼ਨ ਅਕੋਰਮੀ ਦੇ ਕੰਚ ਤੋਂ ਤਮਗਾ ਜੰਗੂ ਲੜਕੀਆਂ ਨੂੰ ਵਾਦਈ ਦਿੱਤੀ। ਐੱਸਸੀਏਸ਼ਨ ਦੇ ਪ੍ਰਧਾਨ ਅਨਦਦੀਏ ਸਿੰਘ, ਕੰਦ ਪਰਵਿੰਦਰ ਜਿਹੇ ਮੈਨਸਾਓ, ਰੱਚ ਵਸਜਿੰਦਰ ਸਿੰਘ ਵਿੱਚੀ ਵੱਡਾ, ਰੱਚ ਗਾਸ਼ੁਲ ਗੋਇਲ ਆਦਿ ਮੌਜੂਦ ਸਨ।



ਮੌਗਾ (ਪੱਤਰ ਪੂਰੋਕ)-ਮੌਗਾ ਦੀ ਦਾਣਾ ਮੌਗੇ ਵਿਖੇ ਕਿਹੜੀ ਕਿਸਾਨ ਯੂਨੀਅਨ ਦੀ ਸੂਬਾਈ ਫੈਲੀ ਨੇ ਹਰ ਖੇਤ ਤੌਕ ਨਹਿਰੀ ਪਾਣੀ-ਹਰ ਘਰ ਤੌਕ ਪੀਣ ਵਾਲਾ ਸਾਫ਼ ਪਾਣੀ, ਕੋਰੋ ਮਾਲ ਜਵਾਲ ਸਾੜ ਪਾਣੀ, ਖੇਤੀ ਮਾਲਲ ਬਦਲਣ ਅਤੇ ਭਾਰਤ-ਪਾਣੀ ਅਤੇ ਅਤਾ ਲਈ ਅਟਾਰੀ ਅਤੇ ਹੁਸੈਨੀਵਾਲਾ ਸੜਕੀ ਲਾਘੇ ਖੇਲ੍ਹਣ ਦੀ ਮੇਗ ਫੇਲੀ ਦੀ ਪ੍ਰਧਾਨਗੀ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਤੇ ਸਿੰਘ ਚੁੰਡੀਕੇ, ਮੀਤ ਪ੍ਰਧਾਨ ਜਤਿੰਦਰ ਸਿੰਘ ਛੀਨਾ, ਹਰਮੰਸ਼ ਸਿੰਘ ਢੌਸੀ, ਸਤਿਸ਼ੀਰ ਸਿੰਘ ਸੁਲਤਾਨੀ ਅਤੇ ਔਰਤ ਰਿਸ਼ਾਨ ਆਗੂ ਛਿੰਦਰਪਾਲ ਕੌਰ ਰੋੜੇ ਨੇ ਕੀਤੀ। ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ

ਹੈ, ਜਿਸਨੇ ਅੱਜ ਕਿਸਾਨੀ ਦਾ ਵਾਲ-ਵਾਲ ਕਰਜ਼ਾਈ ਕਰਨ ਦੇ ਨਾਲ ਨਾਲ ਪਾਣੀ ਅਤੇ ਉਨ੍ਹਾਂ ਕਿਹਾ ਕਿ ਕਿਰਤੀ ਕਿਸਾਨ ਯੂਨੀਅਨ ਨੂੰ ਬਦਲਵੇਂ ਖੇਤੀ ਮਾਡਲ ਨੂੰ ਲਾਗੂ ਕਰੋ ਅਤੇ ਕਰਜ਼ਾ ਮੁਕਤੀ ਦੀ ਮੰਗ ਨੂੰ ਲੈ ਕੇ ਮੁਹਿੰਮ ਵਿੱਢੀ ਹੋਈ ਹੈ। ਜਿਸ ਤਹਿਤ ਹੀ ਯੂਨੀਅਨ ਜਿੱਥੇ ਸਾਰੀ ਖੇਤੀ ਪੈਦਾਵਾਰ ਲਈ

ਨੇ ਰਿਹਾ ਖੇਤੀ ਵਿਕਾਸ ਮਾਡਲ ਵਿੱਚ ਪਈ ਕਰਜਾਈ ਕਰਨ ਦੇ ਨਾਲ ਨਾਲ ਪਾਣੀ ਅਰ ਦਾਤਾਵਰਨ ਦਾ ਸੰਕਟ ਖੜਾ ਕਰ ਦਿੱਤਾ ਹੈ। ਇਸ ਮਾਡਲ ਨੂੰ ਆਤਮ-ਨਿਰਭਰ, ਜ਼ਹਿਰ ਮੁਕਤ ਕੁਦਰਤ ਪੱਖੀ ਅਤੇ ਲਾਭਕਾਰੀ ਖੇਤੀ ਮਾਡਨ ਨਾਲ ਬਦਲਣ ਦੀ ਲੋੜ ਹੈ। ਪਰ ਅਜਿਹਾ ਕਰਨ ਤੋਂ ਘੋਸਲ ਵੱਟੀ ਜਾਰਹੀ ਹੈ।

ਪਤਾਅਵਾਰ ਜ਼ਹਿਰ ਮੁਕਤ ਖੇਤੀ ਵੱਲ ਵਧਣ ਅਤੇ ਕਿਸਾਨਾਂ ਦੀ ਕਰਜ਼ਾ ਮੁਕਤੀ ਦੀ ਕੇਂਦਰ ਅਤੇ ਸੂਬਾ ਸਰਕਾਰ ਤੋਂ ਮੰਗ ਵੀ ਕਰਦੀ ਹੈ। ਸੂਬਾ ਪ੍ਰੇਸ ਸਕੱਤਰ ਰਾਮਿੰਦਰ ਸਿੰਘ ਪਟਿਆਲਾ ਅਤੇ ਸੂਚਾ ਖਜ਼ਾਨਚੀ ਜਸਵਿੰਦਰ ਸਿੰਘ ਝਬੇਲਵਾਲੀ ਨੇ ਜ਼ੁਐਨ ਹੇਠਲੇ ਪਾਣੀ ਨੂੰ

ਗ਼ੀਚਾਰਜ਼ ਕਰਨ ਲਈ ਠੱਸ ਕਦਮ ਚੱਕਣ ਚ ਨਾਲ ਨਾਲ ਉਦਯੋਗਾਂ ਅਤੇ ਸ਼ਹਿਰਾਂ ਵਲੋਂ ਵਪਾਰ ਕਰ ਰਹੀ ਹੈ ਪ੍ਰਤੂ ਪੰਜਾਬ ਤੋਂ ਸੜਕੀ ਲਾਘੇ ਰਾਹੀਂ ਪਾਕਿਸਤਾਨ ਨਾਲ ਵਪਾਰ 'ਤੋਂ

ਨਾਲ ਨਾਲ ਉਦਯੋਗਾ ਅਤੇ ਸ਼ਹਿਰਾ ਵਲੋਂ ਪ੍ਰਦੂਲਿਤ ਪਾਣੀ ਨੂੰ ਦਰਿਆਵਾਂ ਤੇ ਧਰਤੀ 'ਚ ਸੁੱਟਣ ਦੀ ਕੇਕਦਾਮ ਕਰਨ ਦੀ ਮੰਗ ਕੀਤੀ! ਕਿਰਤੀ ਕਿਸਾਨ ਯੂਨੀਅਨ ਦੀ ਅੰਤਰ ਵਿੱਗ ਦੀ ਆਗੂ ਹਰਦੀਖ਼ ਕੌਰ ਕੋਟਲਾ ਅਤੇ ਸੂਬਾ ਆਗੂ ਸੁਵਿਵਰ ਸਿੰਘ ਬੈਸ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਗੁਜਰਾਤ ਦੇ ਕੋਸਤੇ ਤਾਂ ਪਾਕਿਸਤਾਨ ਨਾਲ ਵਪਾਰ ਕਰ ਸੀ। ਤੇਂਘ ਖੰਘਾ ਦੇ ਸਰਕੀ ਵਪਾਰ ਕਰ ਸੀ। ਤੇਂਘ ਖੰਘਾ ਦੇ ਸਰਕੀ

ਅਟਾਰੀ ਤੇ ਹੁਸੈਨੀਵਾਲਾ ਰਾਹੀਂ ਭਾਰਤ-ਪਾਕਿ ਵਪਾਰ ਖੋਲ੍ਹਣ ਦੀ ਮੰਗ ਜ਼ਮੀਨ ਦੇ ਰੌਲੇ ਨੂੰ ਲੈ ਕੇ ਵਿਅਕਤੀ 'ਤੇ ਜਾਨਲੇਵਾ ਹਮਲਾ, ਹਸਪਤਾਲ ਦਾਖਲ

ਸ੍ਰੀ ਮੁਕਤਸਰ ਸਾਹਿਬ (ਸ਼ਮਿੰਦਰਪਾਲ/ਪੂਜਾ ਜ਼ਮੀਨ ਦੇ ਰੌਲੇ ਨੂੰ

ਚਮੀਨ ਦੇ ਰੇਲੇ ਨੂੰ ਲੈ ਕੇ ਇੱਕ ਧਿਰ ਵੱਲੋਂ ਦੂਜੀ ਧਿਰ ਦੇ ਇਕ ਵਿਅਕਤੀ 'ਤੇ ਜਾਨਲੇਵਾ ਇਕ ਵਿਅਕਤੀ ਤੋਂ ਜਾਨਲਵਾਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਿਵਲ ਹਸਪਤਾਲ ਵਿਖੇ ਜੰਗੇ ਇਲਾਜ ਗਨੰਸ਼ ਦਾਸ ਵਾਸੀ ਪਿੰਡ ਪਾਕਾ ਡਾਜ਼ਿਕਕਾ। ਨੇ ਦੱਸਿਆ ਕਿ

ਫ਼ਾਜ਼ਿਲਕਾ। ਨੇ ਦੱਸਿਆ ਕਿ ਹਸਪਤ ਉਹ ਮਹੇਤ ਸੇਵਾ ਦਾਸ ਦਾ ਚੋਲਾ ਹੈ ਤੇ ਪਿੰਡ ਪਾਬਾ ਵਿਖੇ ਸਥਿਤ ਡੇਰੇ 'ਚ ਬਤੌਰ ਸੇਵਾਦਾਰ ਸੇਵਾ ਕਰਦਾ ਹੈ। ਉਸ ਨੇ ਦੱਸਿਆ ਕਿ ਡੇਰੇ ਦੀ ਕਰੀਬ 32 ਕਿੱਲੇ ਦੇਸਿਆ ਕਿ ਡੇਰੇ ਦੀ ਕਰੀਬ 32 ਕਿੱਲੇ ਜ਼ਮੀਨ ਪਿੰਡ ਉਂਦੀਆਲ ਸ੍ਰੀ ਮੁਕਤਸ਼ਰ ਸ਼ਾਹਿਬ ਵਿਖੇ ਹੈ, ਜੋ ਉਸ ਦੇ ਨਾਂਅ 'ਤੇ ਹੈ। ਉਸ ਨੇ ਦੱਸਿਆ ਕਿ 23 ਮਈ ਨੂੰ ਸੂਅ ਕਰੀਬ 6 ਵਜੋਂ ਨਿਲਕੁਆਰੀ ਸਕੇਬੀ ਉਹ ਬਾਣਾ ਫ਼ਰੀਵਾਲਾ ਤੋਂ ਆਪਣੀ ਕਾਰ 'ਤੇ ਰਗ਼ਨਦੀਪ ਸਿੰਘ ਵਾਸੀ ਮਹਾਂਧੋਰ ਸਮੇਂ ਮਿੰਡ ਬੁੱਢੀਆਲ ਵਿਖੇ ਪਿੰਡ ਦੇ ਮੈਤਵਾਬ ਵਿਅਕਤੀਆਂ ਨੂੰ ਬਾਣੇ ਆਉਣ ਦਾ ਕਹਿਣ ਵਿਅਕਤੀਆਂ ਨੂੰ ਬਾਣੇ ਆਉਣ ਦਾ ਕਹਿਣ



'ਚ ਜ਼ੇਰੇ ਇਲਾਜ ਗਨੇਸ਼ ਦਾਸ।

ਲਈ ਗਿਆ ਸੀ ਕਿ ਜਦ ਉਹ ਪਿੰਡ ਬਾਜਾ ਮਰਾੜ ਨਹਿਰ ਦੇ ਪੁਲ ਤੋਂ ਬੋੜ੍ਹਾ ਅੱਗੇ ਪੁੱਜਾ ਤਾਂ ਲਖਵਿੰਦਰ ਸਿੰਘ ਉਰਫ ਬੋਗਾ ਪੁੱਤਰ ਤਾਂ ਲਖਦਿਦਰ ਸਿੰਘ ਉਕਰ ਵੰਗਾ ਪੁੱਤਰ ਮੁਲ੍ਹਕ ਸਿੰਘ ਉਰਫ ਨਾਲ ਸਿੰਘ ਆਪਣੇ ਟਰੈਕਟਰ 'ਤੇ ਜਾ ਰਿਹਾ ਸੀ ਜਦੋਂ ਉਸ ਕੋਲੋਂ ਉਹ ਕਾਰ 'ਤੇ ਅੱਗੇ ਲੰਘੇ ਅਤੇ ਪਿੰਡ ਭਾਵੀਮਾਨ ਆਪਣੀ ਜ਼ਕੀਨ ਕੋਲ ਪੁੱਤਰ ਭਾਵੀਮਾਨ ਆਪਣੀ ਜ਼ਕੀਨ ਕੋਲ ਮੁਲ੍ਹ ਸਾਡੀ ਗੱਡੀ 'ਤੇ ਕਲੀਵੇਂ ਦਾ ਵਾਰ ਕੀਤਾ ਜੋ ਨਾਡੀ ਦੇ ਕੋਰਟ ਵਾਲੇ ਸ਼ੀਸ਼ 'ਤੇ ਲੰਗਾ ਜਿਸ ਨਾਲ ਵੱਡਾ ਸ਼ੀਜ਼ਾ ਕਰੋਕ ਹੋ ਗਿਆ। ਉਸੇ ਸਮੇਂ ਨਾਲ ਸਿੰਘ ਦੇ ਜੋਟੇ ਨੇ ਟਰੈਕਟਰ ਅੱਗੇ ਨਾਉਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਦੀ ਗੱਡੀ ਅੱਗੇ ਲੰਘ ਗਈ ਤੇ ਉਸ ਵਕਤ ਹੀ ਲਾਲ ਸਿੰਘ ਦੇ ਬੇਟੇ

ਕੀਤਾਂ ਅੱਗ ਲੰਘ ਗਈ ਤੋਂ ਉਸ ਕਰਤਾਂ ਹੈ ਲਾਲ ਸਿੰਘ ਦੇ ਬਣੇ ਨੇ ਪਿਸਤੇਲ ਦੇ ਵਾਇਰ ਕੀਤੇ ਤਾਂ ਉਨ੍ਹਾਂ ਆਪਣੀ ਕੀਤੀ ਕਾਂਤ ਜਾਂ ਕੇ ਪਿੰਡ ਭੁੱਢੀਮਾਲ ਵਿਖੇ ਵਾੜ ਦਿੱਤੀ ਅਤੇ ਉੱਸੇ ਸਦੀਪ ਸਿੰਘ ਨੂੰ ਦੇਸ਼ ਕੇ ਸਿੰਘ ਦਾ ਸ਼ਹੀਵਾਲਾਂ ਵਿਖੇ ਆ ਗਏ ਉਸ ਨੇ ਦੇਲਿਆਂ ਕਿ ਉਸਦੇ ਕਾਫੀ ਲੈਂਟ ਦੇ ਦੇ ਕੀਤੀਆਂ ਤੋਂ ਉਸ ਦੇ ਪਾਲਸ ਪ੍ਰਸਾਨ ਤੋਂ ਮੰਗ ਕੀਤੀ ਕਿ ਉਕਤ ਤਮਲਾਵਾਰਾਂ ਖਿਲਾਫ਼ ਸਖਤ ਕਾਰਵਾਈ ਅਮਲ ਦੇ ਲਿਆਂਗੇ ਜਾਵੇਂ ਤੋਂ ਉਸਦੀ ਸਨ-ਆਲ ਦੀ ਦੀ ਕੀਤੀ ਜਾਵੇਂ। ਉਧਰ ਕਾਣਾ ਗੀਵਾਨਾਂ ਇਚਚਜ ਗੁਰਦੀਪ ਸਿੰਘ ਨੇ ਦੇਸਿਆਂ ਕਿ 23, 427, 43 ਵਧੇਂ ਪੰਜ ਗੋਪਟ ਵਰਜ਼ ਕਰਕੇ ਮਾਮਲੇ ਦੇ ਜਾਂਦ ਪੜਤਾਲ ਕੀਤੀ ਜਾ ਰਹੀ ਹੈ।

ਸੰਯਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੀ ਕਿਸਾਨੀ ਮੰਗਾਂ ਨੂੰ ਲੈ ਕੇ ਖੇਤੀਬਾੜੀ ਮੰਤਰੀ ਨਾਲ ਮੀਟਿੰਗ



ਸਮਰਾਲਾ (ਤੁਰਜੀਤ ਸਿੰਘ) ਲਮੇ ਸਮੇਂ ਤੋਂ ਲਮਕਦੀਆਂ ਮੰਗਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੌਰਚਾ ਗੋਰ ਰਾਜਨੀਤਕ ਦੀ ਖੇਤੀਬਾੜੀ ਮੰਤਰੀ ਕਸਾਨ ਮਦਦਾ ਗਰ ਵਾਅਦਰ ਦਾ ਖਰਵਾਬਾ ਹੁਣ ਜ਼ਬਦਾ ਹੈ ਜ਼ਬਦਾ ਹੋ ਜ਼ਬਦਾ ਹੈ ਜ਼ਬਦਾ ਬਣਾਉਣ, ਵਾਲੀ ਰਹਿੰਦ ਰਿਸ਼ਾਨੀ ਜਿਹੜੇ ਦੇ ਲਹੀਦਾ ਦੇ ਵਾਰਸਾਂ ਨੂੰ ਨੰਕਰੀ ਅੰਮਾਵਜ਼, ਲਗਾਮੀ ਪਾਵੀ ਨਾਲ ਹੋਣ ਵਾਲੇ ਨੁਲਸਾਨ ਤੋਂ ਸਵਾਉਣ ਤੋਂ ਬਰਤੀ ਹੋਰਨੇ ਪਾਣੀ ਦੇ ਪੱਧਰ ਨੂੰ ਉੱਚਾ ਬੁੱਕਣ ਲਈ ਵਾਟਰ ਹਾਰਵੰਸ਼ਟਿੰਗ ਸਿਸ਼ਨਮ ਲਾਉਣ, ਸਵਾਵਾ ਪੜ੍ਹਿਸਾਂ ਤੋਂ ਬੁੱਦਿਆਂ ਨਾਲ ਜਾ ਰਹੀਆਂ ਕੀਮਰੀ ਜਾਨਾ ਤੋਂ ਬਚਾਅ ਲਈ ਉਨ੍ਹਾਂ ਦਾ ਪ੍ਰਬੰਧ, ਲੰਪੀ ਸੰਕਿਨ ਸਿਮਾਰੀ ਨਾਲ ਮੰਟ ਪੜ੍ਹਿਆਂ ਦਾ ਮੁਆਬਦਾ, ਵਿਸ਼ਲੀ ਸਿੰਘ ਅੰਸ਼ਵਾ ਲਿੰਦਾ ਸ਼ਾਨਾ ਵੱਲੋਂ ਵਿੱਚ ਵਾਲੇ ਮੀਟਰ ਲਾਂ ਕੇ ਕੰਧਰ ਸਲਾਧਾ ਦੀ ਪਿਛਲੇ ਦੇ ਹਵਾਈ ਵਾਲੇ ਮੀਟਰ ਲਾਂ ਕੇ ਕੰਧਰ ਸਲਾਧਾ ਦੀ ਪਿਛਲੇ ਦੇ ਹਵਾਈ ਵਾਲੇ ਮੀਟਰ ਲਾ ਕੇ ਕੇਂਦਰ ਸਕਕਾਰ ਦੀ ਪਿਛਲੇ ਦਰਵਾਜ਼ੇ ਰਹੀ ਲਾਗੂ ਕਰਨ ਵਿੱਚ ਮਦਦ ਕੀਤੀ ਜਾ ਰਹੀ ਹੈ, ਲਾਇ ਮੰਗਾ ਨੂੰ ਲੈ ਕੇ ਮੀਟਿੰਗ ਹੋਈ। ਕਿਸਾਨ ਸਾਗੂਸਨੇ ਨੇ ਰਿਹਾ ਕਿ ਸਰਕਾਰ ਗਿਲਨਾਂ ਪ੍ਰਤੀ ਸੰਮੀਦਾ ਨਜ਼ਰ ਨਹੀਂ ਆ ਰਹੀ। ਮੁਲਸਾ ਮੁਸ਼ਤਰਜ਼ਰ ਸਾਲੇਸ਼ਨਾਂ ਕਾਲੇਸ਼ਨਾਂ ਦੇ ਸ਼ਲੇਸ਼ਨਾਂ ਨੇ ਦੋਣ ਦਾ ਲੰਮੇ ਸਮੇਂ ਤੋਂ ਵਾਅਦਾ ਕਰਨ ਦੇ ਬਾਵਜੂਦ ਸਰਕਾਰ ਅੱਜ ਮੁੰਕਰਦੀ ਤੇ ਬੰਜਦੀ ਨਜ਼ਰ ਆਈ, ਜਿਸ ਦੇ ਸੰਬੰਧ ਵਿੱਚ ਗਿਲਾਨਾਂ ਨੇ ਡੇਸ਼ਲਾ ਨਿਆ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਮੀਟਿੰਗ ਕਰਕੇ ਅਗਲਾ ਪੁਸ਼ਕਾਮ ਉਲੀਵਾਰੀ ਅਤੇ ਫੇਤੀਬਾੜੀ ਸਿੰਦ ਦੇ ਦਿੱਤੀ ਜਾਈ ਸਰਸੰਸਤੀ ਕਾਰੇ ਗਿਲਾਨਾ ਆਗੂਸਨਾਂ ਨੇ ਰਿਹਾ ਕਿ ਇਹ ਸਰਕਾਰ ਦੀ ਪਹਿਲੀਆਂ ਸਰਕਾਰਾਂ ਦਾਗੂ ਫਰਮਾਂ ਨੂੰ ਅੰਗਰਾਦੀਜ ਕਰਕੇ ਕਿਸਾਨਾਂ ਦੀ ਅਤੇ ਜ਼ਿਲਾਨਾਂ ਦੇ ਮੌਸੇ ਦੀ ਉਣ ਕਰਨ ਲਈ ਬੰਦਰ ਸੀ ਕਿ ਅਸੀਂ ਖੇਤੀ ਸੰਬਾ ਦੀ ਸਰਸੰਸਤੀ ਦੇਣ ਲਈ ਫਰਮਾਨ ਦੀ ਮੌਸ ਦੀ ਉਣ ਕਰਨ ਲਈ ਬੰਦਰ ਸੀ ਕਿ ਅਸੀਂ ਖੇਤੀ ਸੰਬਾ ਦੀ ਸਰਸੰਸਤੀ ਦੇਣ ਲਈ ਫਰਮਾਂ ਗਿਆ ਸੰਕਾਬਾਈਜ ਕਰਕਾਂਗ, ਲੁੱਟ ਕਰਨ ਲਈ ਬਾਜ਼ਦ ਸਾ ਸਕ ਕਰਨ ਕਰਾਂਗ, ਸਬਸਿਡੀ ਦੇਣ ਲਈ ਫਰਮਾਂ ਨੂੰ ਹੀ ਅਬਰਾਈਜ ਕਰਾਂਗ, ਜਿਸ ਦਾ ਮਤਲਬ ਜਿਹੜਾ ਸੋਦ ਕਿਸਾਨਾਂ ਨੂੰ ਡੋਬ ਲੱਖ ਦਾ ਪਿਲਣਾ ਸੀ. ਉਸ ਦੇ ਡੋਢੀ ਰਕਮ ਵਸੂਲਣ ਦਾ ਕੰਮ ਕਰ

ਲੱਗੇ ਮੋਟਰ ਕੁਨੈਕਸ਼ਨ ਨੂੰ ਆਪਣੇ ਖੇਤ ਵਿੱਚ ਗੀਤੇ ਵੀ

ਜਿਨ੍ਹਾਂ ਨੂੰ ਸਰਕਾਰ ਅਣਅਧਿਕਾਰਤ ਟਰਾਂਸਫਰ ਰਹਿੰਦੀ ਸੀ, ਨੂੰ ਵੀ ਅਤਾਪਟ ਕਰਨ ਦੀ ਸਹਿਮਤੀ ਦਿੱਤੀ ਅਤੇ ਚਿੱਠੀ ਨੂੰ ਵਾਂ ਅੰਤਾਪਣ ਕਰਨ ਦੀ ਸੰਗਪਤੀ ਜਦਤੀ ਅਤੇ ਸ਼ਾਂਤਰ ਜਾਰੀ ਕਰਨ ਦੀ ਜੰਗ ਸੰਗੀ, ਗੜ੍ਹੇਸ਼ਾਰੀ ਨਾਲ ਡੁਜਲਾਂ ਦੇ ਹੋਏ ਨੁਸ਼ਸਾਨ ਤੁੰਦਲੂਸ਼ੀ ਕਾਰਨ ਜਾ ਹਾਰਟ ਅਟੈਕ ਨਾਲ ਸ਼ਨਰ ਵਾਲੇ ਡਿਸਨਾਂ ਨੂੰ ਉਸ ਮੰਤਰੀ ਰਾਹਤ ਵੱਡ ਵਿੱਚੋਂ ਮਦਦ ਦੇਣ ਦੀ ਮਿਗ ਨੂੰ ਮੀਨਿਆ ਅਤੇ ਅੱਗੇ ਤੋਂ ਇਸ ਤਰ੍ਹਾਂ ਘਟਨਾ ਪੈਣ ਤੋਂ ਬਾਅਦ ਗਿਆਨਾਂ ਨੂੰ ਦਿੱਤੇ ਜਾਣ ਵਾਲੇ ਜ਼ੈੱਟਨ ਲੱਚ ਦੇ ਮੁਲਚਾਵੀ ਤੋਂ ਵਾਲਾ ਕੇ 10 ਲੱਬ ਤੁਪੰਦ ਮੁਆਵਜ਼ਾ ਦੇਣ ਦੀ ਮੰਗ ਉੱਤੇ ਵੀ ਗਾਮੀ ਭਗੋਂ, ਪਿਛਲੇ 9,00 प्रसार एट टी मता पुरं व वा पोता बता, प्रावक मान के देव सार प्रेता कर के दिखा मान के देव सार प्रेता के प्रकार के साम के प्रभावना कर मान के देव सार प्रेता के प्रकार के स्वित्त प्रकार के दिखा माने के प्रकार के देव प्रकार के साम के देव साम के देव साम के दिखा माने के प्रकार के प्रमान के प्रकार के साम के साम के प्रकार के स्वार के स् ਸਰਕਾਰ ਨ ਹਾਂਸੀ ਭਾਰ ਤੋਂ ਕਾਰਾਪ੍ਰੀਟਵਾ ਲਾਪ੍ਰੀਟਵਾ ਕਰ ਅਤੇ ਲੰਡਮੰਗਜੇ ਵੱਗ ਨਾਲ ਮੀਟਿੰਗ ਕਰਕਾ ਸਰਕਾਰ ਵੱਲੋਂ ਕਿਸਾਨਾਂ ਲਈ ਵਨ ਟਾਈਮ ਸੈਟਲਮੈਟ ਨੀਤੀ ਆਪਣਾਉਣਾ ਅਤੇ ਕਿਸਾਨਾ ਦੀਆਂ ਗ੍ਰਿਫ਼ਤਾਰੀਆਂ ਨਾ ਕਰਨ ਦੀ ਵੀ ਹਾਮੀ ਭਗੀ ਹੈ ਅਤੇ ਐਸ ਡੀ ਐਮ ਰਾਜੰਡ ਸਰਕਾ ਦੀ ਵੀ ਹਾਮੀ ਭਗੀ ਹੈ ਅਤੇ ਐਸ ਡੀ ਐਮ ਰਾਜੰਡ ਜਰਕਾ ਦੀ ਵੀ ਹਾਮੀ ਭਗੀ ਹੈ ਅਤੇ ਐਸ ਡੀ ਐਮ ਰਾਜੰਡ ਜਰਕਾਰਦਾਹੀ ਕਰਨ ਦੀ ਮੰਗ ਵੀ ਸਰਕਾਰ ਨੇ ਮਨੀ ਤੇ ਕਾਰਵਾਈ ਕਰਨ ਦੀ ਮੰਗ ਵੱਧੋਂ ਸਰਕਾਰ ਨੂੰ ਮੰਨੀ ਤੋਂ ਅਵਾਰ ਫ਼ੈੱਤਿਆਂ ਅਤੇ ਪੜ੍ਹਾਂਆਂ ਦੇ ਮੁੱਦੇ 'ਤੇ ਅਰਥਾਰ ਨੂੰ ਕਿਹਾ ਕਿ ਸ਼ਾ ਨਿੰਡਰ ਦੀ ਡਿਊਟੀ ਲਾ ਦਿੱਤੀ ਗਈ ਹੈ, ਜੋ 30 ਸ਼ੁਨੂ ਕੰਬ ਫ਼ੈਲਾ ਉੱਧਰ ਆਪਣਾ ਗਿਜ਼ਣਾ ਦੇਣਗੇ ਅਤੇ ਜਿਹੜੇ ਗਿਸ਼ਾਨਾਂ ਦਾ ਮਿਲਾਂ ਲੈਣ ਚੈਂਡਣ ਕਰਕੇ ਨੁਕਸਾਨ ਹੋਇਆ, ਉਸ ਦੀ ਪੜਤਾਲ ਕਰਕੇ ਭਰਪਾਈ ਕੀਤੀ ਜਾਵੇਗੀ ਅਤੇ ਤੇਲੇਗਾਨਾ ਸਰਕਾਰ ਨੂੰ ਕਿਨੀ ਇਖ ਦੇ ਬਾਕੀ ਕੋਰਿੰਦ ਅੰਦਰ ਕਿਹਾਨਾਂ ਨੂੰ ਡੇਲਾਂਗਨਾ ਸਰਕਾਰ ਵੱਲੋਂ 3 ਲੱਖ ਰੁਪਏ ਮੁਆਦਰਾ ਦਿਵਾਉਣ ਦੀ ਹਾਮੀ ਤਰੀ ਅਤੇ ਸਿੱਧ ਵਿਗਿਆ ਨੂੰ ਤੇਲਾਂਗਨਾ ਜਰਕਾਰ ਵੱਲੋਂ 3 ਲੱਖ ਰੁਪਏ ਮੁਆਦਰਾ ਦਿਵਾਉਣ ਦੀ ਹਾਮੀ ਤਰੀ ਅਤੇ ਸਿੱਧ ਵਿਗਿਆ ਨੂੰ ਤੌਰ ਸੰਤੇਗ ਕੰਪ ਸਰਕਾਨ ਅਤੇ ਉਨ੍ਹਾਂ ਗਿਟਗਾ ਲੈ ਪ੍ਰਾਵਾਰਤ ਕਰਨ ਵਾਲੀਆਂ ਉਪਰ ਕਾਰਵਾਈ ਕਰਨ ਲਈ ਅਪਿਕਾਰੀਆਂ ਨੂੰ ਮੌਕੇ 'ਤੇ ਹੀ ਹਵਾਇਰ ਕਾਰੀ ਕੀਤੀਆਂ ਗਈਆਂ ਹਨ।

ਰੱਦੀ ਸਮਾਨ ਦੀ ਮੜ ਵਰਤੋਂ ਸੈਂਟਰ ਦੀ ਸ਼ੁਰੂਆਤ

ਭਗਤਾ ਭਾਲੇ ਹਾ (ਕਾਮੀਦ ਕੀਓਣਨ) 'ਮੰਗੇ ਨਾਈਦ ਮੰਗਾ ਸਾਵੰਦ ਲੱਗਿਰ' ਮੁਹਿੰਮ ਕਹਿਤ ਕੋਦੀ ਸਮਾਨ ਦੀ ਮੁੜ ਵਰਤੋਂ ਸੈਂਟਕ ਨਰਕ ਪੰਚਾਇਤ ਦੇ ਦਲਤਰ ਵਿਖੇ ਸਥਾਪਤ ਕੀਤਾ ਰਿਆ, ਜਿਸਦਾ ਉਦਘਾਟਨ ਨਰਕ ਪੰਚਾਇਤ ਦੇ ਪ੍ਰਧਾਨ ਭੂਟਾ ਸਿੰਘ ਵੱਲੋਂ ਕੀਤਾ ਗਿਆ। ਇਸ ਮੇਰੇ ਕਾਰਜ ਸਾਪਰ ਅਫ਼ਗਰ ਤਰਨ ਰੁਆਰ, ਸੁਖਬੰਟੇ ਹਰਪੀਤ ਸਿੰਘ, ਸੁਨਾਰਿਕ ਸੁਧਾਇਕ ਸਹਿੰਦਦਾ ਸਿੰਘ, ਕੈੱਸਲਰ ਜਸਵਿੰਦਦਾ ਸਿੰਘ ਤੇ ਹ ਗੁਰਪੀਤ ਸਿੰਘ, ਕੈਪਿਊਟਰ ਅਪੈਟਰ ਜਗਦੀਪ ਸਿੰਘ ਤੇ ਸੁਹੂ ਸਟਾਫ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਗਿਉਂਹ ਆਪਣੇ ਘਰ ਦਾ ਘਰਿਲ ਸਮਾਨ ਜਿਵੇਂ ਪਹਾਣੇ ਕੀਤੇ, ਜਲੋਹਾਂ ਨੂੰ ਕੀਰ ਘਰ ਦਾ ਘਰੇਲ ਸਮਾਨ ਜਿਵੇਂ ਪਹਾਣੇ ਕੰਪੜੇ, ਜੰਡੀਆਂ ਤੇ ਬੈਗ ਵਗੇਰਾ ਨਗਰ ਪੰਚਾਇਤ ਦੇ ਦਫਤਰ ਵਿਖੇ ਜਮ੍ਹਾਂ ਕਰਾਉਣ ਤਾਂ ਜੁ ਨੌੜਵੰਦ ਨੌਕਾਂ ਨੂੰ ਫ਼ਾਇਦਾ ਹੋ ਸਕੇ।



ਤੁਫ਼ਾਨੀ ਗੜੇਮਾਰੀ ਨੇ ਸ਼ੈਲਰ ਮਾਲਕਾਂ ਸਮੇਤ ਆਮ ਘਰਾਂ ਦਾ ਕੀਤਾ ਨਕਸਾਨ



ਭਗਤਾ ਭਾਈ ਕਾਂ (ਰਾਜੀਵ ਗੋਇਲ) ਡਿਆਨਕ ਤੁਵਾਨੀ ਗੜ੍ਹੇਮਾਰੀ ਨੇ ਜਿੱਥੇ ਲਿਰ ਮਾਲਕਾਂ ਦਾ ਲੱਖਾਂ ਦਾ ਨੁਕਸਾਨ ਕਰ ਦਿੱਤਾ ਹੈ, ਉੱਥੇ ਘਰੇਲੂ ਜਨਜੀਵਨ ਨੂੰ ਪ੍ਰਭਾਵਿਤ ਕਰਦਿਆਂ ਆਮ ਘਰਾਂ ਦਾ ਵੀ ਪ੍ਰਤਾਵਤ ਕਰਦਾਨਾ ਜਾਸ ਘਰਾ ਦਾ ਵਾ ਨੁਕਸਾਨ ਕੀਤਾ ਹੈ। ਇੱਥੋਂ ਤੱਕ ਕਿ ਆਮ ਲੋਕਾਂ ਦੀ ਬੀਜੀ ਸਬਜ਼ੀ ਦੇ ਸੂਟੇ ਵੀ ਨਾਖ਼ਚ ਸਕੇ। ਬਹੁਤੇ ਘਰਾਂ ਦੀਆਂ ਪਾਣੀ ਵਾਲੀਆਂ ਟੈਕੀਆਂ ਵੀ ਨੁਕਸਾਨੀਆਂ ਗਈਆਂ।

ਚਾਦਰਾਂ ਦਾ ਕੋਈ ਵੀ ਹਿੱਸਾ ਸੁਰੱਖਿਅਤ ਨਾ ਬਚ ਸਕਿਆ। ਸ਼ੈਲਰ ਦੇ ਪਬੰਧਕ ਦਵਿੰਦਰ ਬਰ ਸਰਿਆ। ਸਨਰ ਦ ਪ੍ਰਬਧਕ ਦਾਵਦਰ ਪੂਰੀ ਨੇ ਦੱਸਿਆ ਕਿ ਉਨ੍ਹਾਂ ਦੇ ਸ਼ੋਨਰ 'ਤੇ ਪਾਈਆਂ ਸੀਮੈਂਟ ਦੀਆਂ ਚਦਾਰਾ ਕਰੀਸ਼ ਸਾਰੀਆਂ ਹੀ ਨੁਕਸਾਨੀਆਂ ਗਈਆਂ ਹਨ। ਉਨ੍ਹਾਂ ਦਾ ਕਰੀਬ ਪੰਜ ਨੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ।ਉਨ੍ਹਾਂ ਸਰਕਾਰ ਪਾਸੇ ਮੁਆਵਜ਼ੇ ਦੀ ਵੀ ਮੰਗ ਕੀਤੀ ਗਈ ਹੈ।

ਮੈਰਿਟ 'ਚ ਆਉਣ ਵਾਲੀ ਵਿਦਿਆਰਥਣ ਦਾ ਕੀਤਾ ਸਨਮਾਨ

ਸਾਨਸਾ (ਆਤਮਾ ਸਿੰਘ ਪਮਾਰ। ਪੰਜਾਬ ਸਕੂਲ ਸਿੱਖਿਆ ਭੇਰਡ ਵੱਲੋਂ ਬਾਰੂਵੀਂ ਪੁੱਖਿਆ ਮਾਰਚ 2023 ਦੇ ਐਲਾਨੇ ਗਏ ਨਰੀਜ਼ਿਆਂ ਦੀ ਮੀਰਟ ਸੂਚੀ ਵਿੱਚ ਸਭਾਸ਼ ਸ ਨੰਗਲ ਕਲਾ (ਮਾਨਸਾ) ਦੀ ਬਾਰੂਵੀ ਜਮਾਤ ਦੀ ਵਿਦਿਆਰਥਣ ਹੁਸਨਜੱਤ ਕੱਰ ਪੁੱਤਰੀ ਜਗਸੀਰ ਸਿੰਘ ਨ

500 ਵਿੱਚੋਂ 490 ਅੰਕ ਲੋਕੇ ਸੂਬੇ ਭਰ ਚੋਂ ਦਸਵਾਂ 2001 ਵਿਚ 190 ਅੰਕ ਨਕ ਸੂਬ ਭਰ ਚਾ ਦਾ ਦਾਵਾ ਸਥਾਨ ਹਾਸਲ ਕਰਕੇ ਆਪਣੇ ਸਕੂਲ, ਮਾਪਿਆਂ ਅਤੇ ਜ਼ਿਲ੍ਹਾ ਆਨਸਾ ਦਾ ਨਾਂਅ ਕੇਂਦਨ ਕੀਤਾ ਹੈ। ਇਸ ਬਾਨਦਾਰ ਪ੍ਰਾਪਤੀ ਲਈ ਸਕੂਲ ਵਿਖੇ ਮੋਹਿਟ ਵਿੱਚ ਆਉਣ ਵਾਲੀ ਇਸ ਵਿਦਿਆਰਥਣ ਦਾ ਵਿਸ਼ੇਸ਼ ਸ਼ਨਮਾਨ ਕੀਤਾ ਗਿਆ। ਚਲਨਜੀਰ ਸਿੰਘ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਮਾਨਸਾ, ਡਾ. ਕਿਜੇ ਕੁਮਾਰ ਮਿੰਢਾ ਡਿਪਟੀ ਡੀ.ਈ.ਓ.ਮਾਨਸਾ, ਪਰਮਜੀਤ ਸਿੰਘ ਜਿਵਾਂ ਕਿਪਟਾ ਗਈ ਦੇ ਮਾਨਸਾ, ਪਰਮਾਜਤ ਸਿਖਾ ਸਕਬੰਧ ਨੰਗਲ ਕਾਤੇ 'ਤੇ ਨੁਨਿੱਲ ਗੁਜ਼ਰ ਉੱਧੀਆਂ ਨੇ ਵਿਦਿਆਰਥਣ ਦਾ ਮੂੰਹ ਮਿੰਨਾ ਕਰਾਉਂਦਿਆਂ ਉੱਸਦੇ ਸਾਤਾ-ਪਿਤਾ ਨੂੰ ਵਧਾਈ ਵੀ ਇੰਹੀ ਤੋਂ ਉਸਦੇ ਚੰਗੇ ਕੁੱਢਿੰਦੀ ਹਾਮਨਾ ਕੀਤੀ। ਇਸ ਮੌਕੇ ਕਰਨਜੀਤ ਸਿੰਘ ਚੇਅਰਮੰਨ ਜ਼ਿਲ੍ਹਾ ਪੰਜਾਨਾ ਕਰਤ ਵੱਲੋਂ ਇਲ ਤੋਂ ਤੱਲੀਂ ਦਾ ਹਾਰ ਪਾ ਕੇ ਬੱਚੀ ਦਾ ਸਨਮਾਨ ਕੀਤਾ ਗਿਆ। ਸਮੁੱਚੇ ਸਕੂਨ ਸਟਾਫ਼ ਵੱਲੋਂ 5100 ਰੁਪਏ,



ਦਾ ਸਨਮਾਨ ਕੀਤਾ ਗਿਆ। ਸਮੁੱਚੀ ਪੰਚਾਇਤ ਨੰਗਲ ਕਲਾ ਵੇਲ 5100 ਰੁਪਏ ਅਤੇ ਸਾਬਕਾ ਆਰਮੀ ਰਚੋਂਪ ਨੰਗਲ ਕਲਾ ਵੇਲੇ 5100 ਰੁਪਏ ਦੀ ਨਕਦ ਰਸ਼ੀ ਨਾਲ ਵਿਦਿਆਰਥਣ ਦੀ ਹੌਸਨਾ ਅਫਜਾਣੀ ਕੀਤੀ ਗਈ। ਪੜ੍ਹੋ ਪੰਜਾਬ ਅੰਗਰਜ਼ੀ ਦੀ ਟੀਮ ਦੇ ਡੀ.ਐੱਮ. ਬਸਜਿੰਦਰ ਜੰਤਕੀਆਂ ਤੇ ਬੀ.ਐੱਮ. ਜਸਪ੍ਰੀਤ ਸਿੰਘ ਵੇਲੇ ਸਨਮਾਨ ਚਿੰਨ੍ਹ ਦੇ ਕੇ ਵਿਦਿਆਰਥਣ ਦਾ ਸਨਮਾਨ ਕੀਤਾ ਗਿਆ। ਸਨੀਲ ਵਧਿਆਰਥਣ ਦਾ ਸਨਮਾਨ ਕਾਂਡਾ ਗਿਆ। ਤਿਆ ਗੁਸਨਜੋਤ ਕੌਰ ਨੇ ਪੜ੍ਹਾਈ ਤੋਂ ਇਲਾਵਾਂ ਖੇਡਾਂ ਅਤੇ ਗੁਸਨਜੋਤ ਕੌਰ ਨੇ ਪੜ੍ਹਾਈ ਤੋਂ ਇਲਾਵਾਂ ਖੇਡਾਂ ਅਤੇ ਸਹਿ-ਵਿਦਿਆਰ ਮੁਕਾਬਨਿਆਂ ਵਿੱਚ ਸੂਕਾ ਪੱਧਰ ਤੋਂ ਮੁੱਤਾਂ ਮਾਰੀਆਂ ਹਨ। ਵਿਦਿਆਰਥਣ ਦੇ ਪਿਤਾ ਸ੍ਰੀ ਜ਼ਰਗਾਰਿ ਸਿੰਘ ਤੇ ਮਾਤਾ ਸ੍ਰੀਮਤੀ ਕੁਰਬਿੰਦਰ ਕੌਰ ਨੇ ਖੁਸ਼ੀ ਜਾਹਰ ਕਰਦਿਆਂ ਰਿਹਾ ਕਿ ਸਾਨੂੰ ਆਪਣੀ ਹੀ

ਵਿੱਚ ਦੀ ਇਸ ਪ੍ਰਾਪਤੀ ਉੱਤੇ ਮਾਣ ਹੈ। ਉਨ੍ਹਾਂ ਆਪਣੀ ਬੱਚੀ ਦੀ ਸਫਲਤਾ ਦਾ ਸਿਹਰਾ ਅਪਣੀ ਬਰਾ ਦੀ ਸਟਲਾਤਾਂ ਦਾ ਜਿਹਾ ਸ਼ਹੂਨ ਅਧਿਆਪਕਾਂ ਨੂੰ ਦਿੱਤਾ। ਜਿਨ੍ਹਾ ਸਿੱਖਿਆ ਅਫ਼ਜ਼ਰ (ਸੈ.ਸਿ) ਮਾਨਸਾ ਹਰਿਦਰ ਸਿੰਘ ਭੁੱਲਰ ਵੱਲੋਂ ਵੀ ਇਸ ਸ਼ਾਨਦਾਰ ਪ੍ਰਾਪਤੀ ਲਈ ਸਕੂਨ ਪ੍ਰਿਜੀਪਨ, ਸਮੂਹ ਸਟਾਵ, ਮਹਿਟ ਵਿੱਚ ਆਉਣ ਵਾਲੀ ਵਿਦਿਆਰਥਣ ਤੋਂ ਉਸਦੇ ਮਾਤਾ-ਖਿਤਾ ਨੂੰ ਵਧਾਈ ਦਿੱਤੀ।

ਅੱਜ ਬਿਜਲੀ ਬੰਦ ਰਹੇਗੀ

ਸਮਾਣਾ (ਇਕਬਾਲ ਸਿੰਘ ਬੱਲ)-ਪੰਜਾਬ ਸਟੇਟ ਪਾਵਰ ਕਾਰਪੋਰੇਸਨ-ਲਿਮ ਸਥ-ਡਵੀਜਨ ਸਹਿਰੀ ਸਮਾਣਾ ਦੇ ਐਸ ਡੀ ਉ ਅਰਵਿੰਦ ਰੁਮਾਰ ਵਲੋਂ ਦਿੱਤੀ ਦਾ ਕਰਵਿੰਦ ਸ਼ੁਸਾਰ ਵਿਲ ਦਿਤ। ਜਾਣਕਾਰੀ ਅਨੁਸਾਰ ਸਮਾਣਾ-ਤਵਾਨੀਗੜ੍ਹ ਰੋਡ ਨੂੰ ਚੋੜਾ ਕਰਨ ਦਾ ਕੰਮ ਚੱਲ ਰਿਹਾ ਹੈ। ਜਿਸ ਕਾਰਨ 27 ਮਈ ਸਨਿਚਰਵਾਰ ਨੂੰ ਸਵੇਰੇ 10 ਵਜੇ ਤੋਂ ਸਾਮ 5 ਵਜੇ ਤੱਕ 66 ਕੇ ਵੀ ਸਮਾਣਾ ਗਰਿੱਡ ਤੋਂ ਚੱਲਦੇ 11 ਕੇ. ਕ ਵੀ ਸਮਾਟਾ ਗੀਰਡ ਤੋਂ ਚਲਦ 11 ਕੰ. ਵੀ ਅਨਾਜ ਮੰਡੀ, ਮੰਡੀ ਰੋਡ ਵੀਡਰਾ ਦੇ ਏਗੋਏ ਵੱਡੀ ਮਾਜਰੀ, ਮਲਕਾਨਾ ਪੰਤੀ, ਅਮਨ ਕਲਨੀ, ਜਗਦੇਵ ਕਲਨੀ, ਜੈਨ ਅਸਨ ਕਲਨਾ, ਜਗਦਬ ਕਲਨਾ, ਜਨ ਮਹੱਲਾ, ਖੰਤਰੀਆਂ ਮੁਹੰਲਾ, ਕੰਨਗ ਮੁਹੱਲਾ, ਅਮਾਮਗੜ ਮੁਹੰਲਾ, ਬਾਲਮਿਕੀ ਮੁਹੱਲਾ, ਕਮਨਾ ਪੰਤੀ, ਚਿੜੀਆਂ ਮੁਹੱਲਾ, ਸ਼ਹਿਰ ਦੇ ਇਹਨਾ ਇਨਾਕਿਆਂ ਦੀ ਬਿਜਲੀ ਬੈਂਦ ਰਹੇਗੀ। ਵਿਦਿਆਰਥੀਆਂ ਨੂੰ ਕੂੜੇ ਦੀ ਸਾਂਭ ਸੰਭਾਲ ਸੰਬੰਧੀ ਦੱਸਿਆ

ਕੌਂਸਲ ਦੇ ਕਾਰਜ ਸਾਧਕ ਅਫ਼ਸਰ ਹਰਨਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੁਪਰਡੈਂਟ ਸੈਨੀਟੇਸ਼ਨ ਵਿਸ਼ਨੂੰ ਦੌਤ ਸ਼ਰਮਾ, ਸੈਨੰਟਰੀ ਇਸਪੈਕਟਰ ਜਸਪਾਲ ਸਿੰਘ, ਸਵੇੱਛ ਭਾਰਤ ਮਿਸ਼ਨ ਇੰਦਾਰਜ ਨਵਦੀਪ ਕੋਰ, ਅਨਿਲ ਕੁਮਾਰ ਮੇਟ ਅਤੇ ਮੋਟੀਵੇਟਰਾਂ ਵੱਲੋਂ ਖਾਲਸਾ ਕਾਲਰਜ਼ ਸਿਨੀਅਰ ਸੈਕੰਡਰੀ ਸਕੂਲ ਵਿਖੇ ਆਰ ਆਰ ਆਰ. ਸੇਂਟਰ ਤੇ ਸੋਲਿਡ ਵੇਸਟ ਮੋਨੇਜਮੈਂਟ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਵਿਦਿਆਰਥੀਆਂ ਵਿਚ ਇਕ ਕੀਤਾ ਰਿਆ। ਇਸ ਪ੍ਰਤੀਯੋਗਤਾ ਵਿੱਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੀ ਦਿੱਤੇ ਗਏ। ਉਥੇ ਹੀ ਮਿਊਸਪਲ ਪਾਇਮਰੀ ਸਕੂਲ ਦੇ ਵਿਦਿਆਰਥੀਆਂ ਨੂੰ ਸ਼ਹਿਰ ਦੇ ਡੰਪ ਦਾ ਸਰਵੇ

ਕਰਾਇਆ ਗਿਆ, ਜਿਥੇ ਵਿਦਿਆਰਥੀਆਂ ਨੂੰ ਬਿਨਾ ਸੋਗਰੀਗੇਟ ਕੂੜੇ ਦੇ ਨੁਕਸਾਨ ਬਾਰੇ ਦੇਸ਼ਿਆ ਗਿਆ ਅਤੇ ਨਾਲ ਹੀ ਨਗਰ ਕੋਸਨ ਦੇ ਸੇਪਰੇਟਰ ਮਸ਼ੀਨ ਰਾਹੀ ਉਨ੍ਹਾਂ ਨੂੰ ਮਿਕਸ ਕੂੜੇ ਦੀ ਸੋਗਰੀਗੇਸ਼ਨ ਕਿਵੇਂ ਕੀਤੀ ਜਾਂਦੀ ਹੈ, ਬਾਰੇ ਦੱਸਿਆ ਅਤੇ ਸਿਖਾਇਆ ਗਿਆ। ਆਰਥਾ ਪੂਰਰੀ ਪਾਠਬਾਲਾ ਦੇ ਵਿਦਿਆਰਥੀਆਂ ਨੂੰ ਦਫ਼ਤਰ ਨਗਰ ਕੌਸਨ ਦੇ ਐਮ.ਆਰ.ਐਫ. ਸੈਂਟਰ ਦਾ ਸਰਵੇਂ ਕਰਾਇਆ ਅਸ ਆਵ-ਅਰ. ਸਟਰ ਦਾ ਸਕਵ ਕਰੋਸਵਾਸ ਗਿਆ, ਜਿਥੇ ਵਿਦਿਆਰਥੀਆਂ ਨੂੰ ਸ਼ਹਿਰ ਵਿਚ ਡੌਕ-ਤੂ-ਡੌਕ ਸੋਗਰੀਗਟ ਕੀਤੇ ਹਿੰਨ ਸੁੱਕੇ ਕੂਜੇ ਦੀ ਪ੍ਰੋਸੈਸਿੰਗ ਦੇ ਢੰਗਾਂ ਬਾਰੇ ਦੱਸਿਆ, ਉਥੇ ਇਨ੍ਹਾਂ ਦੀ ਮੈਨਜਮੈਂਟ ਬਾਰੇ ਵੀ ਸਿਖਸਾਈ ਦਿੱਤੀ ਗਈ ਕਿ ਕਿਵੇਂ ਗਿੱਲੂ ਕੂਜੇ ਪ੍ਰਤੀਯੰਗਤਾਂ ਵੀ ਕਰਾਈ ਗਈ ਤੋਂ ਵਿਦਿਆਰਥੀਆਂ ਨੂੰ ਸਕੂਲ ਵਿੱਚ ਤਿਆਰ ਕੀੜੇ ਹੁਏ ਬਗੈ ਆਰ ਸੈਂਟਰ ਸਾਰੇ ਵੀ ਪ੍ਰੋਰਿਤ ਨੂੰ ਪਿਟਾਂ ਵਿੱਚ ਪਾ ਕੇ ਜੋਵਿਕ ਖਾਦ ਤਿਆਰ ਕੀਤੀ ਜਾਂਦੀ ਹੈ ਅਤੇ ਤੌਰਾ ਕੂੜਾ ਜਿਵੇਂ ਪਲਾਸਟਿਕ ਆਦਿ ਨੂੰ ਕਿਵੇਂ ਮੁੜ ਵਰਤੋਂ ਵਿੱਚ

ਵਿਧਾਇਕ ਦਿਆਲਪੂਰਾ ਨੇ ਆਂਗਣਵਾੜੀ ਸੈਂਟਰਾਂ

ਮਾਛੀਵਾੜਾ ਸਾਹਿਬ (ਸ਼ੈਂਕੀ ਸ਼ਰਮਾ, ਜਗਦੀਸ਼ ਰਾਏ)-ਹਲਕਾ ਸਮਕਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਵੱਲੋਂ ਸ਼ਲਾਕ ਮਾਛੀਵਾੜਾ ਦੇ ਦੱਖ-ਦੱਖ ਆਂਗਣਵਾੜੀ ਸੈਂਟਰਾਂ ਤੇ ਉਪਲਬਧ ਭਿਜਾ ਦੀ ਹੋਇੰਗ ਕੀਤੀ ਗਈ। ਬਾਲ

ਸਟਰਾ ਦੀ ਵਧੀਆਂ ਕਾਰਗੁਜ਼ਾਗ ਦੀ ਬਲਾਘਾ ਕੀਤੀ। ਇਸ ਮੌਕੇ ਡਾਕਟਰ ਰਸ਼ਪਾਲ, ਡਾਕਟਰ ਸਤਵਿੰਦਰ ਕੌਰ, ਸੁਪਰਵਾਈਜ਼ਰ ਮਨਜੀਤ ਕੌਰ, ਪੀ ਏ

ਈ-ਨਿਵਿਦਾ ਸੂਚਨਾ होंगा-10 वह प्रशासन किया है। उस किया है।

ਉਤਰ ਰੇਲਵੇ

	क्रेक्ट श्रुप		я̂н		ਬੱਲੀ ਪ੍ਰਣਾਲੀ		
f8	ਵਿਦਾ ਅਪਸ਼ੋਰ ਕਰਨ ਦ	fi fielt	ਭੀ ਬੋਲੀ ਸ਼ੁਰੂ ਦੀ ਮਿਚੀ		ਬੋਲੀ ਸਮਾਪਨ ਦੀ ਮਿਤੀ ਅਤੇ ਸਮਾਂ		
	23.05.2023		01.06.202	3	15.0	6.2923	
ਲ.ਨੰ. ਨਿਵਿਦਾ ਸੰਖਿਆ ਨਿਵਿਦਾ ਦਾ ਚੋਰਵਾ							
1	50-2023-24-Sr- DEN-VFZR			ਜਪੁਰ ਦੇ ਅਧਿਕਾਰ ਖੇਤਰ ਨ ਗ੍ਰਿਨ ਕੋਜਿੰਗ ਪ੍ਰਦਾਨ ਕਰ		ਾਂ ਤੋਂ ਗੋਟਮੈਨ ਦੇ ਨਾਲ ਮਾਰਕੁਟ ਤੋਂ	
		fefancus	ਮੁਲ (ਹੁ.)	भवन सी वैसेडि	ग्टी	ਸਮਾਪਨ ਦਾ ਸਮਾਂ	
		1,30,68,	368.03	60 fee		06 ਮਹੀਨੇ	
		-				1593/23	

BHANDARI HOSIERY EXPORTS LIMITED

31.03.2023 ਨੂੰ ਖਤਮ ਹੋਈ ਤਿਮਾਹੀ/ਸਾਲ ਦੇ ਸਟੈਂਡਲੋਨ ਅਵਪਗਤਾਲੇ ਵਿੱਤੀ ਨਤੀਜੇ (ਜ਼ਘਾ ਸਖਾ

re	2.2	ਤਿਮਾਰੀ ਖਤਮ	ਤਿਮਾਹੀ ਖਤਮ	ਤਿਮਾਵੀ ਖਤਮ	ਜਾਲ ਖਤਮ	ਸਾਲ ਖਤਮ
*	दे तदे	31.03.2023	31.12.2022	31.03.2022	31,03,2023	31.03.2022
1 2	ਵਾਰੇਵਵਾਂ (ਨੌਤ) ਤੋਂ ਉਸ ਆਮਦਸ ਅੱਜੇ ਸਤੀ ਉਸ ਲਾਗ (ਤੇਸ਼ਸ ਤੋਂ ਪਹਿਲਾਂ, ਅਸਧਾਰਨ ਅਤੇ / ਵਾਂ ਹੀਰ ਸ਼ਧਾਰਨ ਕਾਰੋਟਰਵਾਂ।	11047.65 237.35	5590.48 210.21	8996.79 209.47	28331,13 789.02	28343.62 685.01
3	ਵਿਸ਼ ਤੋਂ ਪਹਿਲਾਂ ਸੰਦੇ ਜਵੇਂ ਸ਼ੁੱਧ ਨਾਜ਼ ਪਾਸ ਅਤੇ ਜਾਂ ਅਸ਼ਧਾਰਨ ਅਦੀਟਜ਼ਾਂ ਮਗਤੋਂ।	237,35	210.21	209.47	789.02	685.01
4	ਟੈਕਸ ਮਰਦੀ ਲਮੇ ਨਵੀਂ ਉਹ ਨਾਤ (ਵਾਸ ਅਤੇ ਮਾਂ ਅਕਦਾਨਨ ਆਈਨਸ਼ਾ ਮਰਦੇ)	156.96	177.21	195.47	650.64	627,01
5	रिम्मृतियों सेश्वय संधिरण कर्म नार्ग देश विभागत (साम्)याओं मीरात) जा अपनी विभागत अध्ययन	1465.27 (6.95)	1465.27	1405.27	1465,27 (8.95)	1465.27
7	का साल क्षित्रका अवस्था विवासका (वीक्ष्मणात विवासक के स्वीत) में विवास अक्ता वेष्टे प्राप्त 35.02.2022 में अवित्य क्षेत्रण मीट स्वास्त्रपुर्ण ।		*	*	7247,02	6690.15
8	करणी पूजी केंश्रव (इ. १/- वर्षेश) वीच्य : विकित्र :	0.10 0.10	0.12 0.12	0.13 0.13	0,44	5.43 5.43

ਵਾਸਤੇ ਭੰਡਾਵੀ ਹੱਜ਼ਦੀ ਐਕਸਪੋਰਟਸ ਨਿਮਟਿਤ

ਸੂਚੀ ਨਿਤਿਨ ਭੰਡਾਬੀ ਦੇਅਰਮੈਨ ਅਤੇ ਮੈਨੋਜਿੰਗ ਡਾਵਿ<mark>ਤਕਟ</mark>

...ਸਫ਼ਾ 1 ਦੇ ਬਾਕੀ ਮੰਗਾਂ ਮੰਨਣ ਦਾ ਭਰੋਸਾ ਮਿਲਣ..

ਨਾਲ ਸਬੰਧਤ ਹੋਰ ਮੰਗਾਂ ਜਲਦ ਹੀ ਮੀਟਿੰਗ ਕਰਕਾਂ ਨਿਪਟਾਰਾ ਕਰ ਦਿੱਤਾ ਜਾਵੇਗਾ। ਮੈਨੇਜ਼ਮੈਂਟ ਨਾਲ ਸੰਬੰਧਤ ਮੰਗਾਂ ਜਿਵੇਂ ਵਰਕਾਰਜ਼ ਤੋਂ ਐਸ.ਐੱਸ.ਏ. ਬਣੇ ਕਰਮਵਾਈਆਂ ਦੀ ਐੱਸ.ਐੱਸ.ਏ. ਦੇ ਦੇ ਤਰੰਥੀ ਦਾ ਸ਼ਾਮਲਾ, ਟਰੰਗਰਜ਼ ਗੈਂਡਰ, ਕੈਂਗ਼ੀਅਰ, ਬੀ.ਡੀ. ਨੂੰ ਪੰਕਾ ਕਰਨ ਸਬੰਧੀ ਅਤੇ ਰਿੰਨ ਧਿਰੀ ਸਮਝੌਤੇ ਦੀ ਪਾਲਣਾ ਕਰਨ ਸਬੰਧੀ ਮੈਨੇਜ਼ਮੈਂਟ ਨੂੰ ਤੁਰੰਤ ਕਾਰਬਾਈ ਕਰਨ ਦੇ ਆਦੇਸ਼ ਦਿੱਤੀ ਦੇ ਇਸ.ਐੱਕ ਟਾਰੇਸ਼ਟੀ ਨਾਲ ਸੰਬੰਧਤ ਮਨਾਲ ਬਿਲਾਨ ਮਰਾਰਗੇ ਹੋਰ ਧਿਆਨ ਲਿਆਦੇ ਗਏ। ਬਿਜਲੀ ਮੰਤਰੀ ਵੱਲ ਚੰਗਾਂ ਦਿੱਤਾ ਗਿਆ ਕਿ ਜਲਦੀ ਹੀ ਟਰਾਸਕ ਦੀ ਮੰਤਰਮੇਂ ਨਾਲ ਬਿਜਲਾਂ ਮਰਗੇ ਵੱਲ ਭਗਸਾ ਦਿਤਾ ਗਿਆ ਕਿ ਜਲਦਾ ਹੈ। ਟਰਾਸਕ ਦੀ ਮਨਜਮਰ ਨਾਲ ਮੀਟਿੰਗ ਕਰਵਾ ਕਿਤੇ ਜਨਤਾਂ, ਜੰਬੰਬਦੀ ਦੇ ਆਗੂਆਂ ਨਾਲ ਮੀਟਿੰਗ ਕਰਵਾ ਕੇ ਪਸਲੇ ਹੱਲ ਕਰਵਾ ਦਿਤੇ ਜਾਣਗੇ, ਜੰਬੰਬਦੀ ਦੇ ਆਗੂਆਂ ਫੈਸਲਾ ਕੀਤਾ ਕਿ ਜੇਕਰ ਪ੍ਰਸ਼ਾਸਨ ਦੇ 20 ਦਿਨਾਂ ਵਿੱਚ ਮੰਨੀਆਂ ਮੰਗਾਂ ਨਾ ਲਾਗੂ ਕੀਤੀਆਂ ਤਾਂ ਅਗਲ ਮਹੀਨ ਦੇ ਤੀਸਰੇ ਚਣਤੇ ਵਿੱਚ ਬਿਜਲੀ ਮੰਤਰੀ ਦੀ ਗਿਹਾਇਡ ਅਤੀ ਧਰਨਾ ਦੇ ਤੋਂ ਅਗਲੇ ਤਿੱਧ ਸੰਘਰਸ਼ ਪ੍ਰੋਗਰਆਂ ਦਾ ਐਲਾਨ ਕੀਤਾ ਜਾਵੇਗਾ। ਇਹ ਜਾਣਕਾਰੀ ਸਾਥੀ ਕਰਮਦੇਵ ਭਾਰਦਵਾਜ ਸਕਤਰ ਨੇ ਪ੍ਰੈੱਸ ਨੌਟ ਰਾਹੀਂ ਦਿੱਤੀ।

ਕਾ. ਗਿਆਨ ਸੈਦਪਰੀ ਨੰ..

ਕਾਮਰੇਡ ਕ੍ਰਿਸ਼ਨ ਚੌਹਾਨ, ਕਾਮਰੇਡ ਸਿਮਰਤ ਕੌਰ ਵਤਿਹਗੜ੍ਹ, ਕਾਮਰੇਡ ਰਿਸ਼ੀਪਾਲ ਖੁੱਬਣ, ਕਾਮਰੇਡ ਮੁਖਤਿਆਰ ਸਿੰਘ ਜਲਾਲਾਬਾਦ, ਕਾਮਰੇਡ ਜਸਬੀਰ ਕੌਰ ਸਭਾ, ਸੂਰਿਦਰ ਕੁਆਰ ਤੇਣੀ, ਕਾਮਰੇਡ ਸੁਖਦੇਵ ਸਿੰਘ ਕੌਟ ਧਰਮ ਚੰਦ ਕੁਲਾਂ, ਨਿਰਜਣ ਸ਼ੁਰਦਦ ਕੁਸਾਰ ਭਣਾ, ਕਾਮਰਡ ਸੁਖਦਦ ਸ਼ਾਘ ਕਟ ਪਰਮ ਚਣ ਕਨਾ, ਨਰਜਦ ਸਿੰਘ ਸੰਗਰੂਨ ਅਤੇ ਪੰਜਾਬ ਪਰ ਮਜ਼ਦੂਰ ਸਭਾ ਦੀ ਸੁਖਾ ਵਰਗਿੰਗ ਰਮੇਟੀ ਨੂੰ ਗੁਰਮੇਜ਼ ਸਿੰਘ ਦਾ ਵਿਛੋੜੇ 'ਤੇ ਦੂਖੇ ਸ਼ਾਹਿਰ ਕਰਦਿਆਂ ਪਰਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ।ਆਗੂਆਂ ਨੇ ਕਿਹਾ ਕਿ ਭਰਾ ਦੀ ਮੈਂਤ ਨਾਲ ਜਿੱਥੇ ਪਰਵਾਰ ਨੂੰ ਨਾ ਪੂਰਾ ਹੋਣ ਵਾਲਾ ਘਟਾ ਪਿਆ ਹੈ, ਉੱਥੇ ਰਿਹਰੀਆਂ ਦਾ ਕਾਵਲਾ ਵੀ ਇੱਕ ਸਹਿਯੋਗੀ ਤੋਂ ਵਿਕਵਾ ਹੋ ਗਿਆ ਹੈ। ਗੁਰਮੇਜ਼ ਸਿੰਘ ਨੀਰ ਅੱਗਿਆ ਨਰਦਾਸ 31 ਮਈ ਨੂੰ ਗੁਰਦੁਆਰਾ ਸਿੰਘ ਸਭਾ ਪਿੰਡ ਸੇਦਪੁਰ ਵਿੜੀ ਵਿਖੇ ਹੋਵੇਗੀ।

ਦੀ ਕੀਤੀ ਚੈਕਿੰਗ

ਰਿਜਾ ਦਾ ਚਿਕਰ ਕਰ ਹੋਈ ਪਾਣ ਵਿਕਾਸ ਪ੍ਰੈਜੈਕਟ ਅਫ਼ਸਰ ਹਰਵਿੰਦਰ ਕੌਰ ਵੱਲੋਂ ਵਿਧਾਇਕ ਨੂੰ ਵਿਭਾਗੀ ਸਕੀਮਾ ਸੰਬੰਧੀ ਜਾਣਕਾਰੀ ਦਿੱਤੀ ਗਈ, ਜਿਸ 'ਤੇ ਉਨ੍ਹਾਂ ਆਂਗਣਵਾੜੀ ਸੈਂਟਰਾਂ ਦੀ ਵਧੀਆ ਕਾਰਗੁਜ਼ਾਰੀ ਦੀ

ਸੁਖਵਿੰਦਰ ਸਿੰਘ ਗਿੱਲ, ਜਗਮੀਤ ਸਿੰਘ ਮੌਕੜ, ਪ੍ਰਵੀਨ ਮੌਕੜ ਤੇ ਸੰਬੰਧਤ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਵੀ ਮੌਜੂਦ ਸਨ।

ਨਵਾਂ ਜ਼ਮਾਨਾ पॅमट चन्त्र हं. 134 Printed and Published by Gurmit Singh Shugii for Arjan Singh Gargaj Foundation, Jalandhar printed at Nawan Zamuna Printers, Nebru Garden Road, Jalandhar and published at Nawan Zamuna office, Nebru Garden Road, Jalandhar Editor: Chand Fatehpun ਸੰਘਾਦਕ - ਚੰਦ ਵੀਤਰਪੁਰੀ * ਪੀ ਆਰ ਬੀ ਔਕਟ ਤਹਿਤ ਖਬਰਾਂ ਦੀ ਦੇਣ ਲਈ ਜ਼ਿੰਮੇਵਾਰ । ਪ੍ਰਧਾਸ਼ਕ ਤੋਂ ਛਾਪਕ ਗੁਕਮੀਤ ਸਿੰਘ ਸੁਗਲੀ ਨੇ ਨਵਾਂ ਜ਼ਮਾਨਾ ਪ੍ਰਿਟਜ਼, ਨਹਿਰੂ ਗਾਰਡਨ ਰੋਡ, ਜਲੰਧਰ ਲਈ ਪ੍ਰਧਾਸ਼ਕ ਕੀਤਾ ਦੇਨ ਨੰਸ਼ਰ ਪ੍ਰਬੰਧਕੀ ਦਿਭਾਗ : 0181-5097300, ਸਮਾਚਾਰ ਵਿਭਾਗ : 0181-5097310, ਏਜੈਮੇਲ : nawanzamana@gmail.com * Web : www.nawanzamana.in